

# ਪ੍ਰਭੂ ਲਈ ਸਭ ਕੁਝ ਦਾਮ 'ਤੇ ਲਾ ਦੇਣਾ

(21:1-17)

ਕਈ ਵਾਰ ਮੈਂ ਸੋਚਿਆ ਹੈ ਕਿ ਭਵਿੱਖ ਵਿਚ ਝਾਕਾਂ; ਪਰ ਵਿਚਾਰ ਕਰਨ ਤੇ ਮੈਂ ਫੈਸਲਾ ਕੀਤਾ ਕਿ ਅਜਿਹੀ ਕਾਬਲੀਅਤ ਜਾਇਦਾਦ ਨਾਲੋਂ ਬਹੁਤੀ ਜ਼ਿੰਮੇਵਾਰੀ ਵਧਾ ਦੇਵੇਗੀ। ਜੇ ਕਿਤੇ ਮੈਨੂੰ ਇਹ ਪਤਾ ਲਗ ਜਾਵੇ ਕਿ ਮੇਰੀ ਆਪਣੀ ਜ਼ਿੰਦਗੀ ਵਿਚ ਕੀ ਮਾੜੀ ਘਟਨਾ ਵਾਪਰਨ ਵਾਲੀ ਹੈ? ਇਸ ਨਾਲ ਮੇਰੀ ਮੌਜੂਦਾ ਖੁਸ਼ੀ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਮੁਸ਼ਕਿਲ ਹੋਵੇਗਾ।

ਯਰੂਸਲਾਮ ਨੂੰ ਜਾਂਦਿਆਂ ਪੌਲਸ ਨੂੰ ਆਪਣੇ ਭਵਿੱਖ ਬਾਰੇ ਇਕ ਗੱਲ ਦਾ ਪੱਕਾ ਅੰਦਾਜ਼ਾ ਸੀ ਕਿ ਤੀਜੀ ਮਿਸ਼ਨਰੀ ਯਾਤਰਾ ਦੇ ਅਥੀਰ ਵਿਚ ਮੁਸ਼ਕਿਲ ਆਵੇਗੀ! ਕੁਰਿੰਧੁਸ ਤੋਂ ਰੋਮ ਦੀ ਕਲੀਸੀਆ ਨੂੰ ਲਿਖਦਿਆਂ ਉਹਨੇ ਯਰੂਸਲਾਮ ਦੇ ਆਪਣੇ ਸਫਰ ਬਾਰੇ ਦੱਸਿਆ ਅਤੇ ਬੇਨਤੀ ਕੀਤੀ ਕਿ ‘ਹੁਣ ਹੇ ਭਰਾਵੇ, ... ਤੁਸੀਂ ਪ੍ਰਮੇਸ਼ਵਰ ਦੇ ਅੱਗੇ ਮੇਰੇ ਲਈ ਪ੍ਰਾਰਥਨਾ ਕਰਨ ਵਿਚ ਮੇਰੇ ਨਾਲ ਯਤਨ ਕਰੋ ਕਿ ਉਨ੍ਹਾਂ ਤੋਂ ਜਿਹੜੇ ਯਹੂਦੀਆ ਵਿਚ ਬੇਪਰਤੀਤੇ ਹਨ ਮੈਂ ਬਚਾਇਆ ਜਾਵਾਂ’ (ਰੋਮੀਆਂ 15:30, 31)। ਸਿਲੇਤੁਸ ਵਿਚ ਅਫਸੂਸ ਦੇ ਬਜ਼ੁਰਗਾਂ ਨੂੰ ਅਲਵਿਦਾ ਆਖਦਿਆਂ ਉਹਨੇ ਕਿਹਾ:

ਹੁਣ ਵੇਖੋ ਮੈਂ ਆਤਮਾ ਦਾ ਬੱਧਾ ਹੋਇਆ ਯਰੂਸਲਾਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਉੱਤੇ ਕੀ ਬੀਤੇਗਾ। ਪਰ ਐਨਾਂ ਜਾਣਦਾ ਹਾਂ ਭਈ ਪਵਿੱਤਰ ਆਤਮਾ ਹਰੇਕ ਨਗਰ ਵਿਚ ਮੈਨੂੰ ਇਹ ਕਹਿ ਕੇ ਸਾਥੀ ਦਿੰਦਾ ਹੈ ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ (ਰਸੂਲਾਂ ਦੇ ਕੰਮ 20:22, 23)।

ਪੌਲਸ ਨੂੰ ਪਤਾ ਸੀ ਕਿ ਉਹਨੂੰ ਗਿਛਤਾਰ ਕਰ ਲਿਆ ਜਾਵੇਗਾ ਅਤੇ ਯਰੂਸਲਾਮ ਪਹੁੰਚਣ ਤੇ ਉਹਨੂੰ ਕਤਲ ਵੀ ਕੀਤਾ ਜਾ ਸਕਦਾ ਹੈ (21:13)। ਫਿਰ ਉਹ ਉੱਥੇ ਕਿਉਂ ਗਿਆ? ਉਹਦਾ ਇਹ ਮੰਨਣਾ ਸੀ ਕਿ ਪ੍ਰਭੂ ਦੀ ਇੱਛਾ ਸੀ ਕਿ ਉਹ ਜਾਵੇ (19:21; 20:22<sup>1</sup>) ਅਤੇ ਪ੍ਰਭੂ ਲਈ ਉਹ ਸਭ ਕੁਝ ਦਾਅ ਤੇ ਲਾਉਣ ਲਈ ਤਿਆਰ ਸੀ।

ਇਸ ਪਾਠ ਵਿਚ ਅਸੀਂ ਯਰੂਸਲਾਮ ਵਿਚ ਪੌਲਸ ਦੀ ਯਾਤਰਾ ਦੇ ਪੂਰਾ ਹੋਣ ਅਤੇ ਜਿਵੇਂ

ਜਿਵੇਂ ਉਹ ਸ਼ਹਿਰ ਦੇ ਨੇੜੇ ਆਉਂਦਾ ਹੈ ਤਿਵੇਂ-ਤਿਵੇਂ ਵਧਦੇ ਤਨਾਅ ਨੂੰ ਵੇਖਾਂਗੇ। ਆਪਣੇ ਅਧਿਐਨ ਵਿਚ ਅਸੀਂ ਇਹ ਜਾਣਾਂਗੇ ਕਿ ਪੌਲਸ ਪ੍ਰਭੂ ਲਈ ਸਭ ਕੁਝ ਦਾਅ ਤੇ ਕਿਉਂ ਲਾਉਣ ਲਈ ਤਿਆਰ ਸੀ ਅਤੇ ਸਾਨੂੰ ਵੀ ਆਪਣਾ ਸਭ ਕੁਝ ਪ੍ਰਭੂ ਲਈ ਦਾਅ ਤੇ ਲਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ।

### **ਸਮੁਦਰੋਂ ਪਾਰ ਜਾਣਾ (21:1-3)**

ਸਾਡਾ ਪਿਛਲਾ ਪਾਠ ਅਫਸੂਸ ਦੇ ਐਲਡਰਾਂ ਤੋਂ ਪੌਲਸ ਦੀ ਹੰਸੂ ਭਰੀ ਵਿਦਾਈ ਨਾਲ ਖਤਮ ਹੋਇਆ ਸੀ। ਅਧਿਆਇ 21 ਦੀ ਸ਼ੁਰੂਆਤ ‘‘ਜਦ ਅਸਾਂ ਉਨ੍ਹਾਂ ਤੋਂ ਵਿਦਾ ਹੋ ਕੇ ਜਹਾਜ਼ ਖੇਲ੍ਹ ਦਿੱਤਾ’’ ਨਾਲ ਹੁੰਦੀ ਹੈ (ਆਇਤ 1ਓ)।<sup>2</sup>

ਲੁਕਾ ਨੇ ਜੋ ਪੌਲਸ ਦਾ ਸਾਥੀ ਸੀ, ਜਾਹਿਰ ਹੈ ਕਿ ਯਾਤਰਾ ਦਾ ਵੇਰਵਾ ਲਿਖਣ ਲਈ ਇਕ ਡਾਇਰੀ ਲਿਖੀ ਹੋਵੇਗੀ। ਉਹਨੇ ਲਿਖਿਆ ਕਿ ਅਸੀਂ ‘‘ਸਿੱਧੇ ਰਾਹ ਕੋਸ ਨੂੰ ਆਏ ਅਰ ਦੂਜੇ ਦਿਨ ਰੋਦੁਸ ਨੂੰ ਅਰ ਉੱਥੋਂ ਪਾਤਰਾ ਨੂੰ’’,<sup>3</sup> (ਆਇਤ 1ਅ)। ਲੁਕਾ ਪਹਿਲੇ ਦੋ ਪੜਾਵਾਂ ਬਾਰੇ ਵਿਸਤਾਰ ਨਾਲ ਲਿਖ ਸਕਦਾ ਸੀ। ਕੋਸ ਟਾਪੂ ਹਿੱਪੋਤਮ ਦਾ ਜਨਮ ਸਥਾਨ ਸੀ ਅਤੇ ਇੱਥੋਂ ਦੁਨੀਆਂ ਦਾ ਸਭ ਤੋਂ ਮਸ਼ਹੂਰ ਮੈਡੀਕਲ ਸਰੂਲ ਸੀ। ਰੋਦੁਸ ਟਾਪੂ ਗੁਲਾਬ ਦੀ ਖੇਤੀ (ਇਸ ਤੋਂ ਇਸ ਨੂੰ ਨਾਮ ਮਿਲਿਆ ਸੀ) ਅਤੇ ਦੁਨੀਆਂ ਦੇ ਸੱਤ ਅਜੂਝਿਆਂ ਵਿੱਚੋਂ ਇਕ, 105 ਫੁੱਟ ਉੱਚੀ ਟਾਪੂ ਉਤਲੀ ਅਪੋਲੇ ਦੇਵਤੇ ਦੀ ਪਿੱਤਲ ਦੀ ਵਿਸ਼ਾਲ ਮੂਰਤੀ ਕਰਕੇ ਜੋ ਕਦੇ ਇਸ ਦੀ ਬੰਦਰਗਾਹ ਉੱਤੇ ਖੜੀ ਸੀ, ਮਸ਼ਹੂਰ ਸੀ।<sup>4</sup> ਪਰ ਲੁਕਾ ਸਫਰਨਾਮਾ ਨਹੀਂ ਲਿਖ ਰਿਹਾ ਸੀ। ਉਹ ਪੌਲਸ ਦੇ ਪੈਂਟੀਕਾਸਟ ਤੋਂ ਪਹਿਲਾਂ ਯਰੂਸਾਲਮ ਜਾਣ ਦੀ ਛੇਤੀ ਕਰਨ ਬਾਰੇ ਦੱਸ ਰਿਹਾ ਸੀ (20:16<sup>5</sup>)।

ਜੇ ਪੌਲਸ ਜਹਾਜ਼ ਵਿਚ ਉਨ੍ਹਾਂ ਦੇ ਨਾਲ ਹੀ ਰਹਿੰਦਾ ਜਿਹੜੇ ਲਗਭਗ ਹਰ ਬੰਦਰਗਾਹ ਤੇ ਰੁਕਦੇ ਸਨ ਤਾਂ ਉਨ੍ਹਾਂ ਨੇ ਵੇਲੇ ਸਿਰ ਯਹਿਸੂਲਮ ਨਹੀਂ ਪੁੰਚਣਾ ਸੀ। ਪਾਤਰਾ ਤੇ ਉੱਤਰਣ ਤੇ ਫੈਨੀਕੇ ਨੂੰ ਜਾਣ ਵਾਲਾ ਜਹਾਜ਼ ਤਿਆਰ ਵੇਖ ਕੇ ਉਹ ਬੜੇ ਖੁਸ਼ ਹੋਏ।<sup>6</sup> ਫੈਨੀਕੇ ਫਲਸਤੀਨ ਦੇ ਥੋੜ੍ਹਾ ਉੱਤਰ ਵੱਲ ਭੂ-ਮੱਧ ਸਾਗਰ ਦੇ ਪੁਰਬੀ ਕੰਢੇ ਤੇ ਹੈ।<sup>7</sup> ਫੈਨੀਕੇ ਤੋਂ ਯਹਿਸੂਲਮ ਨੂੰ ਜਾਣਾ ਅਸਾਨ ਹੋਵੇਗਾ। ਲੁਕਾ ਨੇ ਕਿਹਾ ਹੈ, ‘‘ਅਤੇ ਇਕ ਜਹਾਜ਼ ਫੈਨੀਕੇ ਨੂੰ ਪਾਰ ਜਾਣ ਵਾਲਾ ਵੇਖ ਕੇ ਅਸੀਂ ਉਸ ਉੱਤੇ ਸਵਾਰ ਹੋਏ ਅਤੇ ਤੁਰ ਪਏ’’ (ਆਇਤ 2)।

ਕੰਢੇ-ਕੰਢੇ ਚੱਲਣ ਵਾਲੇ ਉਨ੍ਹਾਂ ਦੇ ਪਿਛਲੇ ਜਹਾਜ਼ ਦੇ ਮੁਕਾਬਲੇ ਇਸ ਜਹਾਜ਼ ਨੇ ਭੂ-ਮੱਧ ਸਾਗਰ ਤੋਂ ਹੁੰਦਿਆਂ ਸਿੱਧੇ ਫੈਨੀਕੇ ਨੂੰ ਜਾਣਾ ਸੀ।<sup>8</sup> ਰਾਹ ਵਿਚ ਉਹ ਕੁਪਰਸ ਟਾਪੂ ਦੇ ਦੱਖਣ ਤੋਂ ਹੋ ਕੇ ਗਏ (ਆਇਤ 3ਓ) ਜਿੱਥੋਂ ਪੌਲਸ ਅਤੇ ਬਰਨਾਬਾਸ ਨੇ 10 ਕੁ ਸਾਲ ਪਹਿਲਾਂ ਆਪਣੀ ਪਹਿਲੀ ਮਿਸ਼ਨਰੀ ਯਾਤਰਾ ਸ਼ੁਰੂ ਕੀਤੀ ਸੀ (13:4)। ਪਰ ‘‘ਸੂਰ ਵਿਚ’’ ਉੱਤਰ ਕੇ (21:3ਅ) ਅਤੇ ‘‘ਮਾਲ ਉਤਾਰਣ’’ (ਆਇਤ 3ਇ) ਤਕ ਜਹਾਜ਼ ਰੁਕਿਆ ਨਹੀਂ।

### **ਸੂਰ ਵਿਚ ਅਜਮਾਏ ਰਾਏ (21:4-6)**

ਸੂਰ ਫੈਨੀਕੇ ਦਾ ਇਕ ਪੁਰਾਣਾ ਸ਼ਹਿਰ ਸੀ ਜੋ ਬਾਈਬਲ ਦੇ ਅਤੇ ਬਾਹਰ ਦੇ ਇਤਿਹਾਸ ਦੋਹਾਂ ਦੇ ਵਿਦਿਆਰਥੀਆਂ ਲਈ ਅਹਿਮ ਥਾਂ ਸੀ। ਸੂਰ ਦੇ ਰਾਜੇ ਹੀਰਾਮ ਨੇ ਸੁਲੇਮਾਨ ਦੀ ਹੈਕਲ ਬਣਾਉਣ ਲਈ ਦਿਆਰ ਦੀ ਲੱਕੜ ਦਿੱਤੀ ਸੀ (1 ਰਾਮਿਆਂ 5:10)।<sup>9</sup> ਯਿਸੂ ਨੇ ਆਪਣੇ

ਪ੍ਰਚਾਰ ਵਿਚ ਸੂਰ ਦਾ ਜ਼ਿਕਰ ਕੀਤਾ (ਮੱਤੀ 11:21) ਅਤੇ ਸੂਰ ਦੇ ਆਲੇ-ਦੁਆਲੇ ਦੇ ਇਲਾਕੇ ਵਿਚ ਗਿਆ ਵੀ (ਮੱਤੀ 15:21; ਮਰਕੁਸ 7:24)।

ਪੌਲਸ ਹੋਰਨਾਂ ਵੱਲੋਂ ਸਤਾਅ ਕਾਰਣ ਯਰੂਸਲਾਮ ਤੋਂ ਖਿੱਲਰ-ਪੁੱਲਰ ਜਾਣ ਵਾਲੇ (ਗੁਰੂਲਾਂ ਦੇ ਕੰਮ 8:1-4) ਕੁਝ ਮਸੀਹੀ ਫੈਨੀਕੇ ਵਿਚ ਚਲੇ ਗਏ ਸਨ (11:19)। ਸੂਰ ਵਿਚ ਕਲੀਸੀਆ ਸ਼ਾਇਦ ਉਦੋਂ ਹੀ ਬਣੀ। ਕਈ ਸਾਲ ਬਾਅਦ ਸੂਰ ਦੇ ਅੰਤਾਕੀਆ ਤੋਂ ਯਰੂਸਲਾਮ ਨੂੰ ਜਾਂਦਿਆਂ ਪੌਲਸ ਫੈਨੀਕੇ 'ਚੋਂ ਹੁੰਦੇ ਹੋਏ ‘ਪਰਾਈਆਂ ਕੌਮਾਂ ਦੇ ਲੋਕਾਂ ਦੇ ਮਨ ਫਿਰਨ ਦੀ ਖਬਰ ਦਿੰਦੇ ਅਤੇ ਸਭਨਾਂ ਭਾਈਆਂ ਨੂੰ ਬਹੁਤ ਖੁਸ਼’ ਕਰਦਾ (15:3ਅ) ਗਿਆ। ਸ਼ਾਇਦ ਪੌਲਸ ਨੂੰ ਉਸ ਸਮੇਂ ਸੂਰ ਵਿਚ ਕੁਝ ਭਾਈ ਮਿਲੇ ਸਨ।<sup>10</sup>

ਜਾਹਿਰ ਹੈ ਕਿ ਪੌਲਸ ਦਾ ਜਹਾਜ਼ ਭੁਮੱਧ ਸਾਗਰ ਵਿਚ ਕਾਫੀ ਸਮਾਂ ਰਿਹਾ (ਜੋਨ ਸ਼ਿਸ਼ੋਸਟੋਮ ਮੁਤਾਬਿਕ ਸਫਰ ਵਿਚ ਪੰਜ ਦਿਨ ਹੀ ਲੱਗੇ)। ਭਾਵੇਂ ਪੌਲਸ ਅਜੇ ਵੀ ਪੈਂਟੀਕਾਸਟ ਤੋਂ ਪਹਿਲਾਂ ਯਰੂਸਲਾਮ ਵਿਚ ਪਹੁੰਚਣਾ ਚਾਹੁੰਦਾ ਸੀ, ਸਪਸ਼ਟ ਹੈ ਕਿ ਹੁਣ ਉਹਦੇ ਕੋਲ ਉਨ੍ਹਾਂ ਨਾਲ ਗੱਲ ਕਰਨ ਲਈ ਸਮਾਂ ਸੀ।<sup>11</sup> ਸੂਰ ਵਿਚ ਮਾਲ ਉਤਾਰਨ ਲਈ ਉਹਦੇ ਜਹਾਜ਼ ਨੂੰ ਕੁਝ ਦਿਨ ਲੱਗ ਜਾਣੇ ਸਨ, ਪਰ ਉਹਨੂੰ ਉਹਦੀ ਪਰਵਾਹ ਨਹੀਂ ਸੀ। ਉਹਨੇ ਉਸ ਸ਼ਹਿਰ ਦੇ ਦੂਜੇ ਭਾਈਆਂ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰਨ ਲਈ ਉਸ ਸਮੇਂ ਦਾ ਲਾਹਾ ਲਿਆ। ਲੂਕਾ ਨੇ ਬਾਅਦ ਵਿਚ ਲਿਖਿਆ, ‘‘ਅਤੇ ਚੇਲਿਆਂ ਨੂੰ ਲੱਭ ਕੇ<sup>12</sup> ਅਸੀਂ ਸੱਤ ਦਿਨ ਉੱਥੇ ਠਹਿਰੇ’’ (21:4ਓ)।

ਪਹਿਲਾਂ ਪੌਲਸ ਨੇ ਉਸ ਇਲਾਕੇ ਵਿਚ ਪਰਾਈਆਂ ਕੌਮਾਂ ਵਿਚ ਖੁਸ਼ਬੁਰੀ ਦੀ ਕਾਮਯਾਬੀ ਦਾ ਵੇਰਵਾ ਦੇ ਕੇ ਭਾਈਆਂ ਨੂੰ ਖੁਸ਼ ਕਰ ਦਿੱਤਾ ਸੀ; ਹੁਣ ਉਹ ਉਨ੍ਹਾਂ ਨੂੰ ਨਵੀਂ ਖਬਰ ਦੇ ਸਕਦਾ ਸੀ। ਹਫ਼ਤੇ ਦੇ ਪਹਿਲੇ ਦਿਨ ਪ੍ਰਭੂ ਦੀ ਮੇਜ਼ ਕੋਲ ਇਕੱਠੇ ਹੋਣਾ ਉਨ੍ਹਾਂ ਦੀ ਸੰਗਤੀ ਲਈ ਬੇਹਤਰੀਨ ਸਮਾਂ ਸੀ।<sup>13</sup>

ਇਕ ਛਿਕਰ ਨੇ ਉਨ੍ਹਾਂ ਨੂੰ ਇਕੱਠੇ ਕਰ ਦਿੱਤਾ: ‘‘ਉਨ੍ਹਾਂ ਨੇ ਆਤਮਾ ਦੇ ਰਾਹੀਂ ਪੌਲਸ ਨੂੰ ਆਖਿਆ ਜੋ ਯਰੂਸਲਾਮ ਨੂੰ ਨਾ ਜਾਣ’’ (21:4ਅ)। ਜਾਹਿਰ ਹੈ ਕਿ ਸੂਰ ਵਿਚ ਇਕ ਜਾਂ ਵੱਧ ਭਾਈਆਂ ਨੂੰ ਨਬੂਵਤ ਦਾ ਦਾਨ ਮਿਲਿਆ ਹੋਇਆ ਸੀ ਅਤੇ ਉਹ ਪੌਲਸ ਨੂੰ ਉਨ੍ਹਾਂ ਖਤਰਿਆਂ ਤੋਂ ਚੌਕਸ ਕਰਦੇ ਰਹੇ ਜੋ ਉਸ ਉੱਤੇ ਆਉਣ ਵਾਲੇ ਸਨ (ਵੇਖੋ 20:23; 21:10, 11)।

ਪੌਲਸ ਦੀ ਥਾਂ ਮੈਂ ਹੁੰਦਾ ਤਾਂ ਮੈਂ ਭਵਿੱਖ ਦੀ ਛਿਕਰ ਛੱਡ ਕੇ ਆਪਣੇ ਭਾਈਆਂ ਦੀ ਸੰਗਤੀ ਵਿਚ ਰਹਿਣ ਦੀ ਖਾਹਿਸ਼ ਕਰਦਾ, ਪਰ ਆਤਮਾ ਨੇ ਉਸ ਨੂੰ ਅਜਿਹਾ ਨਹੀਂ ਕਰਨ ਦਿੱਤਾ। ਹਰ ਸ਼ਹਿਰ ਵਿਚ ਪਵਿੱਤਰ ਆਤਮਾ ਨੇ ਇਸ ਰਸੂਲ ਨੂੰ ਯਾਦ ਦੁਆਉਣ ਲਈ ਲੋਕਾਂ ਨੂੰ ਪੇਰਣਾ ਦਿੱਤੀ ਕਿ ‘‘ਬੰਧਨ ਅਤੇ ਬਿਪਤਾ’’ ਉਹਦੀ ਉਡੀਕ ਕਰ ਰਹੇ ਹਨ (20:23)। ਆਪਣੇ ਮਿਸ਼ਨ ਨੂੰ ਅੱਗੇ ਲਿਜਾਣ ਦੇ ਇਗਾਦੇ ਲਈ ਪੌਲਸ ਦੀ ਇਹ ਕਿੰਨੀ ਵੱਡੀ ਅਜ਼ਮਾਇਸ਼ ਹੋਵੇਗੀ!

ਸੂਰ ਦੇ ਭਾਈਆਂ ਵੱਲੋਂ ‘‘ਯਰੂਸਲਾਮ ਨੂੰ ਨਾ’’ ਜਾਣ ਦੀ ਪੌਲਸ ਨੂੰ ਦਿੱਤੀ ਗਈ ਚਿਤਾਵਨੀ ਤੇ ਧਿਆਨ ਦਿਓ। ਮੈਨੂੰ ਨਹੀਂ ਲਗਦਾ ਕਿ ਇਹ ਖਾਸ ਚਿਤਾਵਨੀ ਪਵਿੱਤਰ ਆਤਮਾ ਵੱਲੋਂ ਸੀ, ਇਸ ਦੇ ਦੋ ਕਾਰਣ ਹਨ: (1) ਪੌਲਸ ਹਮੇਸ਼ਾ ਆਤਮਾ ਵੱਲੋਂ ਲਾਈ ਰੋਕ ਵੱਲ ਧਿਆਨ ਦਿੰਦਾ ਸੀ (16:6-8)। ਜੇ ਆਤਮਾ ਪੌਲਸ ਨੂੰ ਯਰੂਸਲਾਮ ਵਿਚ ਨਾ ਜਾਣ ਲਈ ਸਾਫ਼-ਸਾਫ਼ ਕਹਿ ਦਿੰਦਾ ਤਾਂ ਪੌਲਸ ਨੇ ਜ਼ਰੂਰ ਹੀ ਉਨ੍ਹਾਂ ਹਦਾਇਤਾਂ ਦਾ ਪਾਲਣ ਕਰਨਾ ਸੀ। (2) ਪੌਲਸ ਜਾਹਿਰ ਤੋਂ ਤੇ ਆਪਣੇ ਆਪ ਨੂੰ ਯਰੂਸਲਾਮ ਵਿਚ ਜਾਣ ਲਈ ਖੁਦਾਈ ਫਰਮਾਨਾਂ ਦੇ ਅਧੀਨ ਮੰਨਦਾ ਸੀ,<sup>14</sup> ਅਤੇ ਆਤਮਾ ਨੇ ਆਪਣਾ ਹੀ ਵਿਰੋਧ ਨਹੀਂ ਕਰਨਾ ਸੀ। ਮੇਰਾ

ਮੰਨਣਾ ਹੈ ਕਿ ਪਵਿੱਤਰ ਆਤਮਾ ਨੇ ਸੂਰ ਦੇ ਭਾਈਆਂ ਉੱਤੇ ਇਹ ਜਾਹਿਰ ਕਰ ਦਿੱਤਾ ਸੀ ਕਿ ਪੌਲਸ ਉੱਤੇ ਯਰੂਸਲਾਮ ਵਿਚ ਮੁਸੀਬਤਾਂ ਆਉਣਗੀਆਂ ਅਤੇ ਉਨ੍ਹਾਂ ਦਾ ਇਹ ਆਪਣਾ ਫੈਸਲਾ ਸੀ ਕਿ ਉਹ ਉੱਥੇ ਨਾ ਜਾਵੇ।<sup>15</sup> ਆਤਮਾ ਦੀ ਚਿਤਾਵਨੀ ਦਾ ਮਕਸਦ ਰੁਕਾਵਟ ਪਾਉਣਾ ਨਹੀਂ ਸਗੋਂ ਤਿਆਰੀ ਕਰਾਉਣਾ ਸੀ ਤਾਂ ਜੋ ਪੌਲਸ ਤਿਆਰ ਹੋ ਸਕੇ ਕਿ ਯਰੂਸਲਾਮ ਵਿਚ ਉਹਦੇ ਨਾਲ ਕੀ ਕੀ ਹੋ ਸਕਦਾ ਹੈ।

ਸੂਰ ਵਿਚ ਇਕ ਹਫ਼ਤਾ ਝੱਟ ਬੀਤ ਗਿਆ। ਭਾਵੇਂ ਪਹਿਲਾਂ ਪੌਲਸ ਨੇ ਉੱਥੋਂ ਦੇ ਮਸੀਹੀ ਲੋਕਾਂ ਨਾਲ ਬਹੁਤ ਘੱਟ ਸਮਾਂ ਰਹਿਣ ਦਾ ਅਨੰਦ ਲਿਆ ਸੀ ਪਰ ਇਨ੍ਹਾਂ ਸੱਤ ਦਿਨਾਂ ਦੀ ਸੰਗਤੀ ਨਾਲ ਉਹ ਉਨ੍ਹਾਂ ਦਾ ਬਹੁਤ ਪਿਆਰਾ ਦੋਸਤ ਬਣ ਕੇ ਵਿਦਾ ਹੋਇਆ। ਅਜਿਹਾ ਖੁਦਾ ਦੇ ਪਰਿਵਾਰ ਵਿਚ ਉਨ੍ਹਾਂ ਦੇ ਹੋਣ ਕਰਕੇ ਹੋਇਆ ਸੀ।<sup>16</sup> ਮਿਲੇਤੁਸ ਵਿਚ ਅੱਖਰੂ ਭਰੀ ਵਿਦਾਈ ਦਾ ਇਹ ਨਜ਼ਾਰਾ ਯਾਦਗਾਰ ਹੈ:

ਅਤੇ ਇਉਂ ਹੋਇਆ ਕਿ ਜਾਂ ਅਸੀਂ ਉਨ੍ਹਾਂ ਦਿਨਾਂ ਨੂੰ ਪੂਰੇ ਕਰ ਚੁੱਕੇ ਤਾਂ ਨਿੱਕਲ ਕੇ ਤੁਰ  
ਪਏ ਅਤੇ ਓਹ ਸਾਰੇ ਤੀਵੀਆਂ ਅਤੇ ਬਾਲਕਾਂ ਸਣੋ<sup>17</sup> ਨਗਰ ਦੇ ਬਾਹਰ ਤੀਕਰ ਸਾਡੇ  
ਨਾਲ ਆਏ ਅਤੇ ਸਮੰਦਰ ਦੇ ਕੰਢੇ ਤੇ ਗੋਡੇ ਟੇਕ ਕੇ<sup>18</sup> ਅਸਾਂ ਪ੍ਰਾਰਥਨਾ ਕੀਤੀ।<sup>19</sup> ਅਤੇ  
ਇਕ ਦੂਜੇ ਤੋਂ ਵਿਦਿਆ ਹੋ ਕੇ ਅਸੀਂ ਜਹਾਜ਼ ਉੱਤੇ ਸੁਆਰ ਹੋਏ ਪਰ ਓਹ ਆਪਣੇ  
ਘਰਾਂ ਨੂੰ ਮੁੜ ਗਏ<sup>20</sup> (21: 5, 6)।

ਉੱਥੋਂ ਦੇ ਪੂਰੇ-ਪੂਰੇ ਪਰਿਵਾਰ ਪੌਲਸ ਅਤੇ ਉਹਦੇ ਸਾਥੀਆਂ ਨੂੰ ਅਲਵਿਦਾ ਆਖਣ ਆਏ ਸਨ। ਪ੍ਰਭੂ ਲਈ ਆਪਣਾ ਸਭ ਕੁਝ ਦਾਅ ਤੇ ਲਾਉਣ ਦੀ ਖਾਹਿਸ਼ ਰੱਖਣ ਵਾਲਿਆਂ ਨੂੰ ਅਲਵਿਦਾ ਕਹਿਣ ਆਏ ਪੁਰਖਾਂ, ਅੰਰਤਾਂ ਅਤੇ ਬੰਚਿਆਂ ਦੀਆਂ ਅੱਖਾਂ ਵਿਚ ਹੰਝੂ ਸਨ।

### ਦਿਆਨੂ ਲੋਕਾਂ ਵੱਲੋਂ ਸਵਾਗਤ (21:7)

ਸੂਰ ਤੋਂ ਚੱਲ ਕੇ ਉਨ੍ਹਾਂ ਦਾ ਜਹਾਜ਼ ਕਾਰਮਲ ਪਹਾੜ ਦੇ ਉੱਤਰ ਵੱਲ ਦਸ ਕੁ ਮੀਲ ਫੈਨੀਕੇ ਦੀ ਦੱਖਲੀ ਬੰਦਰਗਾਹ ਤੁਲਮਾਇਸ ਵਿਚ ਪਹੁੰਚਿਆ<sup>21</sup> ਤੁਲਮਾਇਸ ਨਾਂ ਦੀ ਇਹ ਰੋਮੀ ਬਸਤੀ<sup>22</sup> ਪੁਰਾਣੇ ਨੇਮ ਦੇ ਸਮੇਂ ਵਿਚ “ਅੱਕੋ” ਦੇ ਨਾਂ ਨਾਲ ਮਸ਼ਹੂਰ ਸੀ (ਨਿਆਈਆਂ 1:31)। ਬਾਅਦ ਵਿਚ ਮਿਸਰ ਦੇ ਤੁਲਮੀ ਦੂਜੇ ਨੇ ਇਹਦਾ ਦੂਜਾ ਨਵਾਂ ਨਾਂ ਰੱਖ ਦਿੱਤਾ ਸੀ। ਇਸ ਸ਼ਹਿਰ ਵਿਚ ਇਕ ਛੋਟੀ ਜਿਹੀ ਮੰਡਲੀ ਇਕੱਠੀ ਹੁੰਦੀ ਸੀ ਜੋ ਸ਼ਾਇਦ ਉਸੇ ਵਕਤ ਬਣੀ ਸੀ ਜਦ ਸੂਰ ਦੀ ਮੰਡਲੀ ਬਣੀ ਸੀ (ਰਸੂਲਾਂ ਦੇ ਕੰਮ 11:19)।

ਲੂਕਾ ਨੇ ਲਿਖਿਆ ਹੈ, “ਅਸੀਂ ਸੂਰ ਤੋਂ ਸਮੁੰਦਰ ਦਾ ਸਫਰ ਮੁਕਾ ਕੇ<sup>23</sup> ਤੁਲਮਾਇਸ ਵਿਚ ਅੱਪੜੇ ਅਰ ਭਾਈਆਂ ਨੂੰ ਸਲਮ ਆਖ ਕੇ ਇਕ ਦਿਨ ਉਨ੍ਹਾਂ ਦੇ ਨਾਲ ਰਹੇ” (ਆਇਤ 7)। ਲੂਕਾ ਦੀ ਭਾਸ਼ਾ ਤੋਂ ਪਤਾ ਲਗਦਾ ਹੈ ਕਿ ਜਦ ਪੌਲਸ ਦਾ ਜਹਾਜ਼ ਤੁਲਮਾਇਸ ਵਿਚ ਰੁਕਿਆ ਤਾਂ ਇਹ ਭਾਈ ਉਨ੍ਹਾਂ ਦੀ ਉਡੀਕ ਕਰ ਰਹੇ ਸਨ<sup>24</sup> ਅਤੇ ਇਨ੍ਹਾਂ ਮੁਸਾਫਰਾਂ ਨੂੰ ਆਪਣੇ ਘਰ ਲੈ ਗਏ ਸਨ।

ਜੇ 21: 1-17 ਦਾ ਮੁੱਖ ਸਿਰਲੇਖ ਪ੍ਰਭੂ ਲਈ ਸਭ ਕੁਝ ਦਾਅ ਤੇ ਲਾਉਣ ਦੀ ਖਾਹਿਸ਼ ਹੈ ਤਾਂ ਇਹਦਾ ਉੱਪ ਸਿਰਲੇਖ ਮੁਢਲੇ ਮਸੀਹੀ ਲੋਕਾਂ ਦੀ ਇਕੱਠੇ ਹੋਣ ਦੀ ਖਾਹਿਸ਼ ਹੈ। 20 ਅਤੇ 21 ਅਧਿਆਵਾਂ ਨੂੰ ਪੜ੍ਹੋ ਕੇ ਮੈਂ ਪੌਲਸ ਦੀ ਉਸ ਕੋਸ਼ਿਸ਼ ਤੋਂ ਬੇਹੱਦ ਪ੍ਰਭਾਵਿਤ ਹੁੰਦਾ ਹਾਂ ਜਿਹਦੀ

ਵਰਤੋਂ ਉਹਨੇ ਹਰ ਸ਼ਹਿਰ ਵਿਚ ਮਸੀਹੀ ਲੋਕਾਂ ਨੂੰ ਭਾਲਣ ਲਈ ਕੀਤੀ। ਉਨ੍ਹਾਂ ਭਾਈਆਂ ਦੀ ਮਹਿਮਾਨ-ਨਵਾਜ਼ੀ ਤੋਂ ਵੀ ਸੈਂ ਓਨਾਂ ਹੀ ਪ੍ਰਭਾਵਿਤ ਹਨ। ਸਾਫ਼ ਹੈ ਕਿ ਨੌਜਾਂ ਵੱਧ ਬਿਨ ਬੁਲਾਏ ਭਾਈਆਂ ਦੇ ਆਉਣ ਨੂੰ<sup>25</sup> ਬੋਝ ਨਹੀਂ ਸਮਝਿਆ ਗਿਆ। ਸੈਂ ਤੁਲਮਾਇਸ ਦੇ ਮਸੀਹੀ ਲੋਕਾਂ ਨੂੰ ਇਹ ਜ਼ੋਰ ਦਿੰਦਿਆਂ ਸੁਣ ਸਕਦਾ ਹਾਂ, ‘‘ਜੇ ਤੁਸੀਂ ਸਾਂਨੂੰ ਪ੍ਰਭੂ ਦੇ ਵਿਸ਼ਵਾਸੀ ਮੰਨਦੇ ਹੋ ਤਾਂ ਚੱਲ ਕੇ ਸਾਡੇ ਘਰਾਂ ਵਿਚ ਰਹੋ’’ (ਵੇਖੋ 16: 15)।<sup>26</sup>

ਮੈਂ ਸੂਰ ਅਤੇ ਤੁਲਮਾਇਸ ਦੇ ਭਾਈਆਂ ਦੀ ਉਨ੍ਹਾਂ ਦੀ ਰਹਿਮ ਭਰੀ ਮਹਿਮਾਨ-ਨਵਾਜ਼ੀ ਲਈ ਤਗੀਡ ਕਰਦਾ ਹਾਂ। ਖਾਸ ਕਰਕੇ ਮੈਂ ਉਨ੍ਹਾਂ ਦੀ ਦਇਆ ਦੀ ਤਗੀਡ ਇਹ ਜਾਣ ਕੇ ਕਰਦਾ ਹਾਂ ਕਿ ਉਨ੍ਹਾਂ ਸ਼ਹਿਰਾਂ ਦੀਆਂ ਕਲੀਸੀਆਵਾਂ ਉਸ ਜਾਲਮ ਸਤਾਅ ਦੇ ਕਾਰਣ ਸਨ ਜਿਸ ਵਿਚ ਪੌਲਸ ਦਾ ਯੋਗਦਾਨ ਸੀ (8: 1-4; 11: 19)। ਜਦ ਇਹ ਪੁਰਾਣਾ ਜਾਲਮ ਉਨ੍ਹਾਂ ਦੇ ਦਰ ਤੇ ਆਇਆ ਤਾਂ ਉਨ੍ਹਾਂ ਨੇ ਪਿਛਲੀ ਬਦਸਲੂਕੀ ਨੂੰ ਮੌਜੂਦਾ ਸੰਗਤੀ ਉੱਤੇ ਹਾਵੀ ਨਹੀਂ ਹੋਣ ਦਿੱਤਾ ਸਗੋਂ ਉਨ੍ਹਾਂ ਨੇ ਪੌਲਸ ਅਤੇ ਉਹਦੇ ਦੋਸਤਾਂ ਦਾ ਸਵਾਗਤ ਕੀਤਾ।

ਮਸੀਹੀ ਹੋਣ ਦੀਆਂ ਬਰਕਤਾਂ ਵਿਚ ਇਕ ਬਰਕਤ ਦੂਜੇ ਮਸੀਹੀ ਲੋਕਾਂ ਨਾਲ ਮਿਲਣਾ ਹੈ। ਜਦ ਮਸੀਹੀ ਲੋਕ ਕਿਤੇ ਜਾ ਕੇ ‘‘ਭਾਈਆਂ ਨੂੰ ਭਾਲਦੇ’’ ਨਹੀਂ ਹਨ ਤਾਂ ਉਹ ਆਪਣੇ ਆਪ ਨੂੰ ਬਹੁਤ ਸਾਰੀਆਂ ਬਰਕਤਾਂ ਤੋਂ ਸੱਖਣੇ ਕਰ ਲੈਂਦੇ ਹਨ।

ਸਾਡੇ ਪਾਠ ਵਿਚ ਮੁੱਖ ਅਤੇ ਉੱਪ ਸਿਰਲੇਖ ਆਪਸੀ ਵਿਰੋਧਭਾਸ ਵਾਲਾ ਨਹੀਂ ਹੈ। ਪ੍ਰਭੂ ਲਈ ਸਭ ਕੁਝ ਦਾਅ ਤੇ ਲਾਉਣ ਦੀ ਪੌਲਸ ਦੀ ਖਾਹਿਸ਼ ਦੀ ਇਕ ਵਜ੍ਞਾ ਆਪਣੇ ਭਾਈਆਂ ਲਈ ਉਹਦਾ ਪਿਆਰ ਸੀ। ਉਹ ਯਹੂਸਲਮ ਨੂੰ ਜਾ ਰਿਹਾ ਸੀ ਕਿਉਂਕਿ ਉਹਨੂੰ ਉਮੀਦ ਸੀ ਕਿ ਉਹਦੇ ਜਾਣ ਨਾਲ ਯਹੂਦੀ ਅਤੇ ਗੈਰ ਕੌਮਾਂ ਵਿਚ ਤਨਾਅ ਘਟ ਜਾਵੇਗਾ (ਰੋਮੀਆਂ 15: 22-33)। ਯਿਸੂ ਵਾਂਗ ਹੀ ਉਹ ‘‘ਆਪਣੀ ਜਾਨ ਆਪਣੇ ਮਿੱਤਰਾਂ ਦੇ ਬਦਲੇ’’ (ਯੂਹੰਨਾ 15: 13ਉ) ਦੇਣ ਲਈ ਤਿਆਰ ਸੀ।

### **ਕੈਸਰੀਆ ਵਿਚ ਦੁਖੀ ਹੋਇਆ (21:8-14)**

ਤੁਲਮਾਇਸ ਦੇ ਬਾਅਦ ਪੌਲਸ ਅਤੇ ਉਹਦੇ ਸਾਥੀ ਦੱਖਣ ਵੱਲ ਫਲਸਤੀਨ ਦੀ ਪ੍ਰਮੁੱਖ ਬੰਦਰਗਾਹ<sup>27</sup> ਕੈਸਰੀਆ (ਆਇਤ 8ਉ)<sup>28</sup> ਵਿਚ ਚਲੇ ਗਏ, ਜਿਥੋਂ ਪਹਿਲਾਂ ਪਤਰਸ ਨੇ ਗੈਰ ਕੌਮਾਂ ਵਿਚ ਇੰਜੀਲ ਸੁਣਾਈ ਸੀ (ਆਧਿਆਇ 10 ਅਤੇ 11)।<sup>29</sup> ਬਾਅਦ ਵਿਚ ਪੌਲਸ ਨੂੰ ਦੋ ਸਾਲ ਦੀ ਕੈਦ ਹੋਣ ਤੇ ਇਹ ਸ਼ਹਿਰ ਹੋਰ ਅਹਿਮ ਹੋ ਗਿਆ (28: 31-35; 24: 27)। ਪਰ ਸਾਡੀ ਕਹਾਣੀ ਤਕ ਯਹੂਸਲਮ ਪਹੁੰਚਣ ਤੋਂ ਪਹਿਲਾਂ ਕੈਸਰੀਆ ਸਿਰਫ਼ ਪੌਲਸ ਦਾ ਆਖਰੀ ਵੱਡਾ ਠਿਹਰਾਅ ਸੀ।

ਕੈਸਰੀਆ ਯਹੂਸਲਮ ਤੋਂ ਸੱਤ ਮੀਲ (96 ਕਿਲੋਮੀਟਰ) ਤੋਂ ਥੋੜਾ ਵੱਧ ਦੂਰ ਸੀ ਉੱਥੋਂ ਦੋ ਕੁ ਦਿਨ ਦਾ ਸਫਰ ਬਾਕੀ ਸੀ। ਯਹੂਸਲਮ ਵਿਚ ਪੈਂਟੀਕਾਸਟ ਦਾ ਪਰਬ ਮਨਾਉਣ ਲਈ ਨਿਕਲਣ ਤੋਂ ਪਹਿਲਾਂ ਪੌਲਸ ਇਸ ਸ਼ਹਿਰ ਵਿਚ ਕਈ ਦਿਨ ਰਿਹਾ (21: 10<sup>30</sup>)। ਉਹਦੀਆਂ ਯਾਤਰਾਵਾਂ ਦੌਰਾਨ ਉਹਦਾ ਮੇਜਬਾਨ ਸਭ ਤੋਂ ਖਾਸ ਲੋਕਾਂ ਵਿੱਚੋਂ ਸੀ। ਲੂਕਾ ਨੇ ਕਿਹਾ ਹੈ, ‘‘...ਅਸੀਂ ... ਕੈਸਰੀਆ ਵਿਚ ਆਏ ਅਤੇ ਫਿਲਿਪ੍ਪਸ ਇੰਜੀਲ ਦੇ ਪ੍ਰਚਾਰਕ ਦੇ ਘਰ ਜਾ ਕੇ ਉਹ ਦੇ ਨਾਲ ਰਹੇ। ਉਹ ਉਨ੍ਹਾਂ ਸੱਤਾਂ ਵਿੱਚੋਂ ਇਕ ਸੀ’’<sup>31</sup> (ਆਇਤ 8ਅ)।

‘‘ਫਿਲਿਪ੍ਪਸ ਇਵੈਂਜਿਲਿਸਟ’’ ਅਰਥਾਤ ਇੰਜੀਲ ਦੇ ਪ੍ਰਚਾਰਕ ਨੂੰ ਪਹਿਲਾਂ ਅਸੀਂ ਅਧਿਆਇ

6 ਵਿਚ ਮਿਲੇ ਸਾਂ ਜਿੱਥੇ ਉਹ ਖੁਆਉਣ-ਪਿਆਉਣ ਦੀ ਸੇਵਾ ਲਈ ਚੁਣੇ ਜਾਣ ਵਾਲੇ ਸੱਤ ਬੰਦਿਆਂ ਵਿੱਚੋਂ ਇਕ ਸੀ (6: 1-6)। ਜਦ ਮਸੀਹੀ ਲੋਕਾਂ ਨੂੰ ਯਰੂਸਲਮ 'ਚੋਂ ਕੱਢਿਆ ਗਿਆ ਸੀ ਤਾਂ ਉਹ ਇੰਜੀਲ ਦਾ ਪ੍ਰਚਾਰ ਕਰਨ ਲਈ ਉੱਤਰ ਵੱਲ ਸਾਮਰੀਆ ਨੂੰ ਚਲਿਆ ਗਿਆ ਸੀ (8: 4-13)। ਉਹਦੇ ਬਾਅਦ ਉਹ ਖੋਜੇ ਨੂੰ ਵਰਨ ਸੁਣਾਉਣ ਲਈ ਦੱਖਣ ਵੱਲ ਚਲਿਆ ਗਿਆ (8: 26-39)। ਫਿਰ ਉਹ ਉੱਤਰ ਵਿਚ ਫਲਸਤੀਨੀ ਕੰਢੇ ਦੇ ਨਾਲ-ਨਾਲ ‘ਜਦ ਤੀਕਰ ਕੈਸਰੀਆ ਵਿਚ ਨਾ ਆਇਆ ਉਹ ਲੰਘਦਾ ਹੋਇਆ ਸਭਨਾਂ ਨਗਰਾਂ ਵਿਚ ਖੁਸ਼ਬਰੀ ਸੁਣਾਉਂਦਾ ਗਿਆ’ (8: 40)। ਸਾਫ਼ ਹੈ ਕਿ ਉਹ ਕੈਸਰੀਆ ਵਿਚ ਘਰ ਵਸਾ ਕੇ ਆਪਣੇ ਪਰਿਵਾਰ ਸਣੇ ਉੱਥੇ ਹੀ ਰਹਿਣ ਲੱਗਾ ਸੀ<sup>32</sup>

ਡਿਲਿੱਪੁਸ ਨੂੰ ‘ਇੰਜੀਲ ਦਾ ਪ੍ਰਚਾਰਕ ਜਾਂ ਇਵੈਂਜਲਿਸਟ’<sup>33</sup> ਕਿਹਾ ਜਾਂਦਾ ਸੀ ਕਿਉਂਕਿ ਇਹੀ ਉਹਦਾ ਮੁੱਖ ਪੇਸ਼ਾ ਸੀ। ਨਵੇਂ ਨੇਮ ਵਿਚ ਤਿੰਨਾਂ ਵਿੱਚੋਂ ਇਕ ਥਾਂ ਇਹ ਹੈ ਜਿੱਥੇ ‘ਇੰਜੀਲ ਦਾ ਪ੍ਰਚਾਰਕ’ ਸ਼ਬਦ ਮਿਲਦਾ ਹੈ (ਅਫਸੀਆਂ 4: 11; 2 ਤਿਮੋਥਿਊਸ 4: 5 ਵੀ ਵੇਖੋ)। ਅੰਗ੍ਰੇਜ਼ੀ ਸ਼ਬਦ ‘ਇਵੈਂਜਲਿਸਟ’ ‘ਇੰਜੀਲ’ ਲਈ ਯੂਨਾਨੀ ਸ਼ਬਦ ਦਾ ਹੀ ਬਦਲਵਾਂ ਰੂਪ ਹੈ। ਇਸ ਸ਼ਬਦ ਦਾ ਮੂਲ ਅਰਥ ‘‘ਇੰਜੀਲ ਸੁਣਾਉਣ ਵਾਲਾ’’ ਹੈ ਭਾਵ ‘ਜੋ ਇੰਜੀਲ ਦੀ ਮੁਨਾਦੀ ਕਰਦਾ ਹੈ।’<sup>34</sup> ਇਸ ਸ਼ਬਦ ਦਾ ਕ੍ਰਿਆ ਰੂਪ ਰਸੂਲਾਂ ਦੇ ਕੰਮ 8: 40 ਵਿਚ ਮਿਲਦਾ ਹੈ ਜਿੱਥੇ ਡਿਲਿੱਪੁਸ ‘ਸਭਨਾਂ ਨਗਰਾਂ ਵਿਚ ਖੁਸ਼ਬਰੀ ਸੁਣਾਉਂਦਾ’ ਸੀ।

ਡਿਲਿੱਪੁਸ ਪੌਲਸ ਦੇ ਸਭ ਤੋਂ ਖਾਸ ਮੇਜ਼ਬਾਨਾਂ ਵਿੱਚੋਂ ਸੀ ਕਿਉਂਕਿ ਪੌਲਸ ਉੱਤੇ ਸ਼ੱਕ ਜਾਂ ਉਹਦਾ ਵਿਰੋਧ ਕਰਨ ਦਾ ਜੋ ਕਿਸੇ ਕੋਲ ਕੋਈ ਕਾਰਣ ਸੀ ਤਾਂ ਉਹ ਡਿਲਿੱਪੁਸ ਹੀ ਸੀ। ਉਹ ਇਸਤਿਫਾਨ ਦਾ ਸਹਿਕਰਮੀ ਸੀ (6: 5), ਜਿਹਨੂੰ ਮਾਰਨ ਵਿਚ ਮਸੀਹੀ ਬਣਨ ਤੋਂ ਪਹਿਲਾਂ ਪੌਲਸ ਦਾ ਹੱਥ ਸੀ। ਉਹ ਉਨ੍ਹਾਂ ਵਿੱਚੋਂ ਇਕ ਸੀ ਜੋ ਪੌਲਸ ਦੇ ਡਰ ਕਰਕੇ ਯਰੂਸਲਮ ਤੋਂ ਭੱਜ ਗਏ ਸਨ (8: 1-5)। ਇਕ ਵਾਰ ਫੇਰ ਡਿਲਿੱਪੁਸ ਵੱਲੋਂ ਪੌਲਸ ਅਤੇ ਉਹਦੇ ਹਮਸਫਰਾਂ ਨੂੰ ਆਪਣੇ ਘਰ ਆਉਣ ਦਾ ਸੱਦਾ ਦੇਣ ਵਿਚ ਸਾਨੂੰ ਮਸੀਹੀ ਰਹਿਮ ਨਜ਼ਰ ਆਉਂਦਾ ਹੈ।

ਆਇਤ 9 ਵਿਚ ਲੂਕਾ ਨੇ ਡਿਲਿੱਪੁਸ ਦੀ ਜ਼ਿੰਦਗੀ ਉੱਤੇ ਦਿਲਚਸਪ ਟਿੱਪਣੀ ਜੋੜ ਦਿੱਤੀ ‘‘ਉਹਦੀਆਂ ਚਾਰ ਕੁਆਰੀਆਂ<sup>35</sup> ਧੀਆਂ ਸਨ ਜਿਹੜੀਆਂ ਅਗੰਮ ਵਾਕ ਕਰਦੀਆਂ ਸਨ।’’ ਪੈਂਟੀਕਾਸਟ ਵਾਲੇ ਦਿਨ ਆਪਣੇ ਸੰਦੇਸ਼ ਵਿਚ ਪਤਰਸ ਨੇ ਯੋਏਲ 2 ਨੂੰ ਦੁਹਰਾਇਆ ਸੀ ਜਿੱਥੇ ਖੁਦਾ ਨੇ ਵਾਅਦਾ ਕੀਤਾ ਸੀ ਕਿ ‘‘ਅੰਤ ਦੇ ਦਿਨਾਂ ਵਿਚ ਐਉਂ ਹੋਵੇਗਾ, ਜੋ ਮੈਂ ਆਪਣੇ ਆਤਮਾ ਵਿੱਚੋਂ ਸਾਰੇ ਸਰੀਰਾਂ ਉੱਤੇ ਵਹਾ ਦਿਆਂਗਾ, ਅਤੇ ਤੁਹਾਡੇ ਪੁੱਤਰ ਅਰ ਤੁਹਾਡੀਆਂ ਧੀਆਂ ਅਗੰਮ ਵਾਕ ਕਰਨਗੇ, ...’’ (ਰਸੂਲਾਂ ਦੇ ਕੰਮ 2: 17)। ‘‘ਅਗੰਮ ਵਾਕ’’ ਕਰਨ ਤੋਂ ਭਾਵ ਆਤਮਾ ਦੀ ਪ੍ਰੇਰਣਾ ਨਾਲ ਖੁਦਾ ਵੱਲੋਂ ਬੋਲਣਾ ਸੀ;<sup>36</sup> ਨਫੁਵਤ ਦਾ ਦਾਨ ਰਸੂਲਾਂ ਦੇ ਹੱਥ ਰੱਖਣ ਨਾਲ ਮਰਦਾਂ ਅਤੇ ਔਰਤਾਂ ਦੋਹਾਂ ਨੂੰ ਹੀ ਦਿੱਤਾ ਜਾਂਦਾ ਸੀ (1 ਕੁਰਿੰਥੀਆਂ 11: 4, 5)। ਔਰਤਾਂ ਇਸ ਦਾਨ ਦੀ ਵਰਤੋਂ ਆਮ ਬੰਦਰੀ ਵਿਚ ਨਹੀਂ ਕਰਦੀਆਂ ਸਨ (1 ਕੁਰਿੰਥੀਆਂ 14: 23, 31-37) (ਭਾਵ ਉਹ ਪ੍ਰਚਾਰ ਨਹੀਂ ਕਰਦੀਆਂ ਸਨ<sup>37</sup>) ਪਰ ਇਸ ਦਾਨ ਦੀ ਵਰਤੋਂ ਆਮ ਤੌਰ ਤੇ ਨਿੱਜੀ ਰੂਪ ਵਿਚ ਕੀਤੀ ਜਾ ਸਕਦੀ ਸੀ।

ਲੂਕਾ ਨੇ ਡਿਲਿੱਪੁਸ ਦੀਆਂ ਬੇਟੀਆਂ ਬਾਰੇ ਇਸ ਵੇਰਵੇ ਦਾ ਜ਼ਿਕਰ ਕਿਉਂ ਕੀਤਾ? <sup>38</sup> ਕੇਵਿਆਂ ਦਾ ਅੰਦਾਜ਼ਾ ਹੈ ਕਿ ਇਨ੍ਹਾਂ ਚਾਰ ਨਬੀਆਂ ਨੇ ਇਹ ਤਸਦੀਕ ਕੀਤੀ ਸੀ ਕਿ ਯਰੂਸਲਮ ਵਿਚ ਪੌਲਸ ਉੱਤੇ ਮੁਸਕਲ ਆਵੇਗੀ। ਹੋਰ ਇਹ ਟਿੱਪਣੀ ਕਰਦੇ ਹਨ ਕਿ ਅੰਤਿਕ ਮਸੀਹੀ

ਲੇਖਕਾਂ ਮੁਤਾਬਕ ਇਨ੍ਹਾਂ ਬੇਟੀਆਂ ਵਿੱਚੋਂ ਕੁਝ ਦੇ ਰਾਹੀਂ ਕਲੀਸੀਆ ਵਿਚ ਅਰੰਭਿਕ ਇਤਿਹਾਸ ਬਾਰੇ ਜਾਣਕਾਰੀ ਮਿਲਦੀ ਸੀ। ਫਿਰ ਉਹ ਕਿਆਫ਼ਾ ਲਾਉਂਦੇ ਹਨ ਕਿ ਮਸੀਹ ਅਤੇ ਕਲੀਸੀਆ ਲੂਕਾ ਦੇ ਕੰਮ ਦੀਆਂ ਦੋਹਾਂ ਕਿਤਾਬਾਂ ਦੀ ਜਾਣਕਾਰੀ ਦੇ ਮੁੱਖ ਵਸੀਲੇ ਉਹੀ ਸਨ (ਵੇਖੋ ਲੂਕਾ 1:3)।<sup>39</sup>

ਪੌਲਸ ਦੇ ਫਿਲਿਪ੍ਪਸ ਦੇ ਘਰ ਵਿਚ ਰਹਿੰਦਿਆਂ ਇਕ ਵਾਰ ਫੇਰ ਅੱਗੇ ਹੋਣ ਵਾਲੀਆਂ ਗੱਲਾਂ ਨਾਲ ਸ਼ਾਂਤੀ ਭੰਗ ਹੋ ਗਈ। ਇਹ ਜਾਣਕਾਰੀ ਸਭ ਤੋਂ ਵੱਧ ਨਾਟਕੀ ਸੀ। ‘ਜਾਂ ਅਸੀਂ ਕਈ ਦਿਨ ਉੱਥੇ ਠਿਹਰੇ ਤਾਂ ਆਗਬੁਸ ਨਾਉਂ ਦਾ ਇਕ ਨਥੀ ਯਹੂਦੀਆਂ ਤੋਂ ਉੱਤਰ ਆਇਆ’ (21:10)। ‘ਆਗਬੁਸ’ ਕੋਈ ਮਸ਼ਹੂਰ ਨਾਂ ਨਹੀਂ ਸੀ, ਸ਼ਾਇਦ ਇਹ ਯਰੂਸਲਮ ਦਾ ਉਹੀ ਨਥੀ ਸੀ ਜਿਹਨੇ ਪਹਿਲਾਂ ਨਬੂਵਤ ਕੀਤੀ ਸੀ ਕਿ ‘ਸਾਰੀ ਦੁਨੀਆਂ ਵਿਚ ਵੱਡਾ ਕਾਲ ਪਵੇਗਾ’ (11:28ਅ)। ਇਸ ਵਾਰ ਉਹ ਸਾਰੀ ਦੁਨੀਆਂ ਵਿਚ ਆਉਣ ਵਾਲੀ ਮੁਸੀਬਤ ਦੀ ਨਹੀਂ, ਨਿੱਜੀ ਭਾਵ ਪੌਲਸ ਦੀ ਮੁਸੀਬਤ ਦੀ ਨਬੂਵਤ ਕਰਨ ਆਇਆ ਸੀ। ਉਹਨੇ ਪੁਰਾਣੇ ਨੇਮ ਦੇ ਇਕ ਨਥੀ ਵਾਂਗ ਵਿਖਾ ਕੇ ਸਮਝਾਉਂਦਿਆਂ ਆਪਣੀ ਗੱਲ ਨੂੰ ਪੱਕਾ ਦੱਸਿਆ।<sup>40</sup>

ਉਸ ਨੂੰ ਸਾਡੇ ਕੌਲ ਆਣ ਕੇ ਪੌਲਸ ਦਾ ਕਮਰਪਟਕਾ ਚੁੱਕ ਲਿਆ<sup>41</sup> ਅਤੇ ਆਪਣੇ ਹੱਥ ਪੈਰ ਬੰਨ੍ਹ ਕੇ ਕਿਹਾ, ਪਵਿੱਤਰ ਆਤਮਾ ਇਉਂ ਆਖਦਾ ਹੈ ਭਈ ਯਹੂਦੀ ਲੋਕ ਯਰੂਸਲਮ ਵਿਚ ਉਸ ਮਨੁੱਖ ਨੂੰ ਜਿਹ ਦਾ ਇਹ ਪਟਕਾ ਹੈ ਇਸੇ ਤਰ੍ਹਾਂ ਬੰਨ੍ਹਣਗੇ ਅਤੇ ਪਰਾਈਆਂ ਕੌਮਾਂ ਦੇ ਹੱਥਾਂ ਵਿਚ ਹਵਾਲੇ ਕਰਨਗੇ (21:11)।

ਅਗਲੇ ਪਾਠਾਂ ਵਿਚ ਅਸੀਂ ਇਸ ਨਬੂਵਤ ਦੇ ਪੂਰਾ ਹੋਣ ਨੂੰ ਵੇਖਾਂਗੇ। ਯਹੂਦੀਆਂ ਨੇ ਪੌਲਸ ਨੂੰ ਗੈਰ ਕੌਮਾਂ ਦੇ ਹੱਥ ਦੇਣ ਦੇ ਇਰਾਦੇ ਨਾਲ ਨਹੀਂ ਸਗੋਂ ਕਤਲ ਕਰਨ ਦੇ ਇਰਾਦੇ ਨਾਲ ਬੰਨ੍ਹਿਆ ਸੀ, ਪਰ ਅਸੀਂ ਵੇਖਾਂਗੇ ਕਿ ਗੈਰ ਕੌਮਾਂ (ਭਾਵ ਰੋਮੀ ਸਿਪਾਹੀਆਂ) ਨੇ ਪੌਲਸ ਨੂੰ ਭੀੜ ਤੋਂ ਬਚਾ ਲਿਆ ਸੀ। ਇਸ ਲਈ ਨਬੂਵਤ ਦੇ ਸ਼ਬਦਾਂ ਦਾ ਮਤਲਬ ਜ਼ਰੂਰ ਹੀ ਇਹ ਸੀ ਕਿ ਯਹੂਦੀਆਂ ਵੱਲੋਂ ਪੌਲਸ ਨੂੰ ਬੰਨ੍ਹਣਾ ਉਹਦੇ ਗੈਰ ਕੌਮਾਂ ਦੇ ਹੱਥ ਪੈਣ ਦੀ ਵਜ੍ਹਾ ਬਣਨਾ ਸੀ। ਜੇ ਇਹ ਗੱਲ ਸੀ ਤਾਂ ਲੂਕਾ ਨੇ ਅਜਿਹੀ ਸਬਦਾਵਲੀ ਦੀ ਵਰਤੋਂ ਕਿਉਂ ਕੀਤੀ? ਹੋ ਸਕਦਾ ਹੈ ਕਿ ਉਹ ਪੌਲਸ ਅਤੇ ਯਿਸੂ ਦੀ ਆਪਣੇ ਲਈ ਕੀਤੀ ਨਬੂਵਤ ਵਿਚ ਸਮਾਨਤਾ ਲੱਭ ਰਿਹਾ ਹੋਵੇ ਕਿ ਯਰੂਸਲਾਮ ਵਿਚ ਉਹਦੇ ਨਾਲ ਕੀ-ਕੀ ਹੋਵੇਗਾ (ਲੂਕਾ 18:32)।

ਆਗਬੁਸ ਦੇ ਆਉਣ ਤੋਂ ਪਹਿਲਾਂ ਲੂਕਾ ਅਤੇ ਪੌਲਸ ਦੇ ਹੋਰ ਹਮਸਫਰਾਂ ਨੇ ਉਸ ਨੂੰ ਜਾਣ ਤੋਂ ਮਨੁੱਖ ਕਰਨ ਵਾਲਿਆਂ ਦਾ ਸਾਥ ਨਹੀਂ ਦਿੱਤਾ ਸੀ। ਪਰ ਯਰੂਸਲਾਮ ਦੇ ਨੇੜੇ ਆਉਣ ਤੇ ਉਹ ਡਰ ਗਏ ਸਨ। ਯਰੂਸਲਾਮ ਤੋਂ ਸੱਤ ਜਾਂ ਕੁਝ ਵੱਧ ਮੀਲ ਦੂਰ ਹੋਣ ਤੇ, ਆਗਬੁਸ ਦੇ ਐਲਾਨ ਤੇ ਉਨ੍ਹਾਂ ਨੂੰ ਕੰਢੇ ਤੇ ਲਿਆ ਖੜ੍ਹਾ ਕੀਤਾ ਸੀ। ਲੂਕਾ ਅਤੇ ਹੋਰ ਲੋਕ ਇਹ ਬੇਨਤੀ ਕਰਦੇ ਹੋਏ ਉਨ੍ਹਾਂ ਦੀ ਹਾਂ ਵਿਚ ਹਾਂ ਮਿਲਾਉਣ ਲਗੇ ਕਿ ‘ਨਾ ਜਾਓ! ਨਾ ਜਾਓ!’ ਲੂਕਾ ਨੇ ਮੰਨਿਆ ਹੈ ਕਿ ‘ਜਾਂ ਇਹ ਗੱਲਾਂ ਸੁਣੀਆਂ ਤਾਂ ਅਸਾਂ ਅਤੇ ਉੱਥੋਂ ਦੇ ਰਹਿਣ ਵਾਲਿਆਂ ਨੇ ਵੀ ਉਹ ਦੀ ਮਿਨਤ ਕੀਤੀ ਭਈ ਯਰੂਸਲਾਮ ਨੂੰ ਨਾ ਜਾਵੇ’ (ਰਸੂਲਾਂ ਦੇ ਕੰਮ 21:12)। ਮੈਂ ਉਨ੍ਹਾਂ ਵਿਚ ਹੋਈ ਬਹਿਸ ਦੀ ਕਲਪਨਾ ਕਰਦਾ ਹਾਂ, ‘ਯਰੂਸਲਾਮ ਦਾ ਰਾਹ ਹੁਣ ਦੇ ਕੁਦਿਨ ਦਾ ਹੀ ਹੈ। ਚੰਦਾ ਹੀ ਲਿਆਉਣਾ ਹੈ, ਉਹ ਅਸੀਂ ਵੀ ਲਿਆ ਸਕਦੇ ਹਾਂ। ਤੂੰ ਆਪਣੇ ਆਪ ਨੂੰ ਮੁਸੀਬਤ ਵਿਚ ਨਾ ਪਾ।’ ਉਨ੍ਹਾਂ ਨੇ ਨਬੂਵਤ ਨੂੰ ਧਿਆਨ ਨਾਲ ਨਹੀਂ ਸੁਣਿਆ ਸੀ। ਪਵਿੱਤਰ ਆਤਮਾ ਨੇ

ਇਹ ਨਹੀਂ ਕਿਹਾ ਸੀ ਕਿ ‘ਜੇ ਪੌਲਸ ਜਾਵੇ, ਤਾਂ ਉਹਦੇ ਨਾਲ ਇੰਜ ਹੋਵੇਗਾ।’ ਸਗੋਂ ਆਤਮਾ ਨੇ ਤਾਂ ਇਹ ਕਿਹਾ ਸੀ ਕਿ ‘ਇੰਜ ਹੋਵੇਗਾ।’ ਉਹ ਪੌਲਸ ਨੂੰ ਨਾ ਜਾਣ ਦੀ ਬੇਨਤੀ ਕਰਕੇ ਉਹਨੂੰ ਖੁਦਾ ਨੂੰ ਝੁਠਾ ਬਣਾਉਣ ਲਈ ਆਖ ਰਹੇ ਸਨ।

ਪੌਲਸ ਦੇ ਆਲੋ-ਦੁਆਲੇ ਇਹੋ ਜਿਹੇ ਲੋਕ ਸਨ ਜੋ ਉਹਨੂੰ ਪਿਆਰ ਕਰਦੇ ਸਨ, ਹਰ ਕੋਈ ਉਸ ਨੂੰ ਨਾ ਜਾਣ ਲਈ ਤਰਲੇ ਪਾ ਰਿਹਾ ਸੀ। ਉਹਦਾ ਪਿਆਰਾ ਦੋਸਤ ਲੂਕਾ ਹੰਥੂ ਭਰੀਆਂ ਅੱਖਾਂ ਨਾਲ ਬੇਨਤੀ ਕਰ ਰਿਹਾ ਸੀ; ਤਿਮੇਖਿਉਸ ਡੌਰਭੌਰਾ ਹੋ ਕੇ ਉਸ ਨੂੰ ਵੇਖ ਰਿਹਾ ਸੀ। ਸਭ ਇੱਕੋ ਸੁਰ ਵਿਚ ਬੋਲ ਰਹੇ ਸਨ। ਇਹ ਸਭ ਰਸੂਲ ਦੀ ਬਹਦਾਸ਼ਤ ਤੋਂ ਬਾਹਰ ਹੋ ਗਿਆ ਸੀ। ਪੌਲਸ ਦੁਹਾਈ ਦੇ ਕੇ ਚਿੱਲਾਇਆ: ‘‘ਇਹ ਤੁਸੀਂ ਕੀ ਕਰਦੇ ਹੋ ਜੋ ਰੋਂਦੇ ਅਤੇ ਮੇਰਾ ਦਿਲ ਤੋੜਦੇ ਹੋ? ਕਿਉਂ ਜੋ ਮੈਂ ਪ੍ਰਭੂ ਯਿਸੂ ਦੇ ਨਾਮ ਦੇ ਬਦਲੇ ਯਹੁਸ਼ਲਮ ਵਿਚ ਨਿਰਾ ਬੰਨ੍ਹੇ ਜਾਣ ਨੂੰ ਹੀ ਨਹੀਂ ਸਗੋਂ ਮਰਨ ਨੂੰ ਵੀ ਤਿਆਰ ਹਾਂ।’’<sup>42</sup> (ਆਇਤ 13) ਯੂਨਾਨੀ ਸ਼ਬਦ ਦੇ ਅਨੁਵਾਦ ‘ਤੋੜਦੇ’ ਦਾ ਅਰਥ ‘ਪੀਹ ਕੇ ਚੂਰਨ ਬਣਾਉਣਾ’ ਹੈ। ਉਹ ਉਸ ਨੂੰ ਜਾਣ ਤੋਂ ਮਨੁਾ ਕਰਕੇ ਉਸ ਨੂੰ ਉਸ ਦੇ ਮਕਸਦ ਤੋਂ ਭਟਕਾ ਸਕਦੇ ਸਨ।

ਪੌਲਸ ਖੁਦਾ ਨਾਲ ਕੀਤੇ ਆਪਣੇ ਵਾਅਦੇ ਤੋਂ ਮੁੜਨ ਹੀ ਵਾਲਾ ਸੀ, ਕਿਉਂਕਿ ਉਹਦੇ ਦੋਸਤ ਉਹਨੂੰ ਆਪਣੇ ਵਾਅਦੇ ਨੂੰ ਪੂਰਾ ਨਾ ਕਰਨ ਲਈ ਤਰਲੇ ਪਾ ਰਹੇ ਸਨ। ਅਜਿਹਾ ਉਨ੍ਹਾਂ ਨੇ ਬੁਰੀ ਨੀਅਤ ਨਾਲ ਨਹੀਂ ਕੀਤਾ ਸੀ; ਉਨ੍ਹਾਂ ਨੂੰ ਤਾਂ ਸਿਰਫ਼ ਪੌਲਸ ਦਾ ਧਿਆਨ ਸੀ। ਪਰ ਪੌਲਸ ਦੀ ਦਿਲਚਸਪੀ ਖੁਦਾ ਦੀਆਂ ਯੋਜਨਾਵਾਂ ਅਤੇ ਮਕਸਦਾਂ ਨੂੰ ਪੂਰਾ ਕਰਨ ਵਿਚ ਸੀ।

ਪ੍ਰਭੂ ਲਈ ਸਭ ਕੁਝ ਦਾਅ ਤੇ ਲਾਉਣ ਤੇ (ਅਤੇ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਅਜਿਹਾ ਕਰਦੇ ਵੀ ਹਨ) ਜੇ ਤੁਹਾਡੇ ਦੋਸਤ ਤੁਹਾਨੂੰ ਪਾਗਲ ਕਹਿਣ ਅਤੇ ਤੁਹਾਡੇ ਵਾਅਦੇ ਨੂੰ ਛੱਡ ਦੇਣ ਲਈ ਤਰਲੇ ਪਾਉਣ ਤਾਂ ਹੈਰਾਨ ਨਾ ਹੋਵੋ। ਹੋ ਸਕਦਾ ਹੈ ਕਿ ਇਨ੍ਹਾਂ ਦੋਸਤਾਂ ਵਿੱਚੋਂ ਕਈ ਤੁਹਾਡੇ ਓਨੇ ਹੀ ਨੇੜੇ ਹੋਣ ਜਿਨ੍ਹੇ ਲੂਕਾ ਅਤੇ ਤਿਮੇਖਿਉਸ ਪੌਲਸ ਦੇ ਨੇੜੇ ਸਨ। ਮੈਂ ਅਜਿਹੇ ਜਵਾਨਾਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਮਨ ਵਿਚ ਉਦੋਂ ਤਕ ਪ੍ਰਚਾਰ ਕਰਨ ਦੀ ਤਾਂਘ ਸੀ ਜਦ ਤਕ ਉਨ੍ਹਾਂ ਦਾ ਭਲਾ ਚਾਹੁਣ ਵਾਲਿਆਂ ਨੇ ਉਨ੍ਹਾਂ ਨੂੰ ਮਨੁਂ ਨਹੀਂ ਕੀਤਾ। ਮੈਂ ਅਜਿਹੇ ਆਦਮੀਆਂ ਅਤੇ ਔਰਤਾਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਆਪਣੇ ਵਿਆਹ ਦੀਆਂ ਮੁਸਕਿਲਾਂ ਨਾਲ ਸੰਘਰਸ਼ ਕਰਦੇ ਹੋਏ ਕੰਮ ਕਰਨ ਦਾ ਇਗਦਾ ਕੀਤਾ ਤਾਂ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਨੂੰ ਇਹ ਨਹੀਂ ਸਮਝਾਇਆ ਕਿ ਉਨ੍ਹਾਂ ਨੂੰ ‘ਹੁਣ ਉਹ ਬੇਇਜਤੀਆਂ ਸਹਿਣ ਦੀ ਲੋੜ ਨਹੀਂ।’ ਮੈਂ ਉਨ੍ਹਾਂ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਦੇ ਮਨ ਵਿਚ ਦੂਜੇ ਦੇਸ਼ਾਂ ਵਿਚ ਜਾ ਕੇ ਗੁਆਚੇ ਹੋਇਆਂ ਨੂੰ ਸਿਖਾਉਣ ਦਾ ਬੋਝ ਉਦੋਂ ਤਕ ਸੀ ਜਦ ਤਕ ਉਨ੍ਹਾਂ ਦੇ ਕਿਸੇ ਦੋਸਤ ਨੇ ਉਨ੍ਹਾਂ ਨੂੰ ਮਨੁਾ ਨਹੀਂ ਕੀਤਾ। ਇਨ੍ਹਾਂ ਵਿੱਚੋਂ ਬਹੁਤਿਆਂ ਦੇ ਦੋਸਤਾਂ ਦਾ ਇਗਦਾ ਬੁਰਾ ਨਹੀਂ ਸੀ; ਉਨ੍ਹਾਂ ਦੀ ਦਿਲਚਸਪੀ ਤਾਂ ਉਨ੍ਹਾਂ ਲੋਕਾਂ ਵਿਚ ਸੀ ਜਿਨ੍ਹਾਂ ਨੂੰ ਉਹ ਪਿਆਰ ਕਰਦੇ ਸਨ। ਜੋ ਗੱਲ ਉਨ੍ਹਾਂ ਨੂੰ ਸਮਝ ਨਹੀਂ ਆਈ ਉਹ ਇਹ ਹੈ ਕਿ ਇਕ ਮਸੀਹੀ ਲਈ ਨਿੱਜੀ ਫਾਇਦੇ ਦੀ ਅਹਿਮੀਅਤ ਓਨੀ ਨਹੀਂ ਹੈ ਜਿੱਨੀ ਪ੍ਰਭੂ ਨਾਲ ਕੀਤੇ ਵਾਅਦੇ ਵਿਚ ਵਫ਼ਾਦਾਰੀ ਦੀ ਹੈ। ਜਦ ਤੁਸੀਂ ਖੁਦਾ ਨਾਲ ਕੋਈ ਅਜਿਹਾ ਵਾਅਦਾ ਕਰਦੇ ਹੋ ਜਿਸ ਵਿਚ ਜੋਖਮ ਹੁੰਦਾ ਹੈ ਤਾਂ ਆਪਣੇ ਆਪ ਨੂੰ ਉਹਦੇ ਰੱਖ ਸੌਂਪ ਕੇ ਬਾਕੀ ਸਭ ਕੁਝ ਉਸ ਉੱਤੇ ਛੱਡ ਦਿਓ। ਦੋਸਤਾਂ ਨੂੰ ਆਪਣੇ ਇਗਦੇ ਨੂੰ ਕਮਜ਼ੋਰ ਕਰਨ ਦੀ ਇਜਾਜ਼ਤ ਨਾ ਦਿਓ।<sup>43</sup>

ਜਦ ਤੁਸੀਂ ਸਭ ਕੁਝ ਪ੍ਰਭੂ ਲਈ ਦਾਅ ਤੇ ਲਾਅ ਦਿਓ ਅਤੇ ਦੋਸਤ ਤੁਹਾਨੂੰ ਰੋਕਣ ਵਿਚ ਨਾਕਾਮ ਹੋਣ ਤਾਂ ਮੈਨੂੰ ਉਸੀਦ ਹੈ ਕਿ ਉਹਦੇ ਬਾਅਦ ਉਹੀ ਹੋਵੇਗਾ ਜੋ ਸਾਡੇ ਪਾਠ ਵਿਚ

ਹੋਇਆ ਹੈ। ਜਦ ਲੂਕਾ ਅਤੇ ਹੋਰ ਲੋਕਾਂ ਨੇ ਵੇਖਿਆ ਕਿ ‘‘ਉਨ੍ਹਾਂ ਨੇ ਨਹੀਂ ਮੰਨਿਆ’’ ਤਾਂ ਉਹ ਇਹ ਕਹਿ ਕੇ ‘‘ਚੁੱਪ ਕਰ ਰਹੇ ਭਈ ਪ੍ਰਭੂ ਦੀ ਮਰਜ਼ੀ ਪੂਰੀ ਹੋਵੇ’’<sup>44</sup> (ਆਇਤ 14)।

ਅੱਜ ਕੁਝ ਲੋਕ ਇਹ ਸਿੱਖਿਆ ਦਿੰਦੇ ਹਨ ਕਿ ਖੁਦਾ ਦੇ ਲੋਕ ਕਦੇ ਭੁੱਖੇ ਨਹੀਂ ਰਹਿਣਗੇ, ਬੀਮਾਰ ਨਹੀਂ ਰੋਣਗੇ ਅਤੇ ਉਨ੍ਹਾਂ ਉੱਤੇ ਕੋਈ ਤਕਲੀਫ਼ ਨਹੀਂ ਆਵੇਗੀ, ਪਰ ਇਹ ਉਹਦੀ ਮਰਜ਼ੀ ਸੀ ਕਿ ਪੌਲਸ ਯਹੂਸਲਮ ਨੂੰ ਜਾਏ, ਭਾਵੇਂ ਉਸ ਉੱਤੇ ਉੱਥੇ ਕਿੰਨੀਆਂ ਵੀ ਮੁਸੀਬਤਾਂ ਆਉਣ ਵਾਲੀਆਂ ਸਨ। ਕਈ ਵਾਰ ਵੱਡੇ ਮਕਸਦਾਂ ਲਈ ਨਿੱਜੀ ਲਾਭ ਦੀ ਕੁਰਬਾਨੀ ਜ਼ਰੂਰੀ ਹੋ ਜਾਂਦੀ ਹੈ। ਪੌਲਸ ਦੇ ਯਹੂਸਲਮ ਵਿਚ ਜਾਣ ਅਤੇ ਉੱਥੇ ਉਹਦੇ ਗ੍ਰਿਫ਼ਤਾਰ ਹੋਣ ਵਿਚ ਖੁਦਾ ਦਾ ਕੀ ਮਕਸਦ ਹੋ ਸਕਦਾ ਹੈ? ਮੈਂ ਦੋ ਮਕਸਦਾਂ ਦਾ ਸੁਝਾਅ ਦਿੰਦਾਂ ਹਾਂ:

ਪਹਿਲਾ, ਪੌਲਸ ਲਈ (ਖਤਰੇ ਦੇ ਬਾਜਵੂਦ) ਬਹੁਤ ਪਹਿਲਾਂ ਪਤਰਸ ਨਾਲ ਕੀਤਾ ਵਾਅਦਾ ਨਿਭਾਉਣ ਲਈ ਯਹੂਸਲਮ ਵਿਚ ਜਾਣਾ ਜ਼ਰੂਰੀ ਸੀ। ਪਤਰਸ ਨੇ ਪੌਲਸ ਨੂੰ ‘‘ਗਰੀਬਾਂ ਨੂੰ ਚੇਤੇ’’ ਰੱਖਣ ਲਈ ਕਿਹਾ ਸੀ (ਜਿਹਦਾ ਮਤਲਬ ਯਹੂਸਲਮ ਅਤੇ ਯਹੂਦੀਆ ਦੇ ਗਰੀਬ ਸਨ), ਅਤੇ ਪੌਲਸ ਨੇ ਕਿਹਾ ਸੀ ਕਿ ਉਹ ਰੱਖੋਗਾ (ਗਲਾਤੀਆਂ 2:10)। ਦੇਰ ਤਕ ਉਹ ਆਪਣਾ ਵਾਅਦਾ ਨਿਭਾ ਰਿਹਾ ਸੀ। ਲੋੜਾਂ ਪੂਰੀਆਂ ਕਰਨ ਲਈ ਉੱਥੇ ਬੈਠੇ ਬਿਠਾਏ ਚੰਦਾ ਲਿਆਉਣ ਦਾ ਕੋਈ ਹੋਰ ਤਰੀਕਾ ਨਹੀਂ ਸੀ।<sup>45</sup> ਜਿਵੇਂ ਪਹਿਲਾਂ ਸੁਝਾਅ ਦਿੱਤਾ ਗਿਆ ਹੈ ਪੌਲਸ ਭਾਈਆਂ ਵਿਚ ਮੇਲ ਕਰਾਉਣ ਲਈ ਆਪਣੀ ਜਾਨ ਵੀ ਦਾਅ ਤੇ ਲਾ ਰਿਹਾ ਸੀ।

ਦੂਜਾ ਪੌਲਸ ਲਈ ਵੀਂ ਸਾਲ ਪਹਿਲਾਂ ਬੱਛਣ (‘‘ਬੱਛਣਾ’’= ਗ੍ਰਿਫ਼ਤਾਰ ਹੋਣਾ) ਲਈ ਉਹਦੇ ਨਾਲ ਕੀਤੇ ਵਾਅਦੇ ਨੂੰ ਪੂਰਾ ਕਰਨਾ ਜ਼ਰੂਰੀ ਸੀ। ਪੌਲਸ ਦੀ ਮਨਬਦਲੀ ਦੇ ਬਾਅਦ ਜਿਸੂ ਨੇ ਕਿਹਾ, ‘‘... ਉਹ ਮੇਰੇ ਲਈ ਇਕ ਚੁਣਿਆ ਹੋਇਆ ਵਸੀਲਾ ਹੈ ਭਈ ਪਰਾਈਆਂ ਕੌਮਾਂ ਅਤੇ ਰਾਜਿਆਂ ਅਤੇ ਇਸਰਾਏਲ ਦੀ ਅੰਸ ਅੱਗੇ ਮੇਰਾ ਨਾਮ ਪੁਚਾਵੇ’’ (ਰਸੂਲਾਂ ਦੇ ਕੰਮ 9:15)। ਪਿਛਲੇ ਦੋ ਦਹਾਕਿਆਂ ਤੋਂ ਪੌਲਸ ਨੇ ਹਜ਼ਾਰਾਂ ਗੈਰ ਕੌਮਾਂ ਵਿਚ ਪ੍ਰਚਾਰ ਕੀਤਾ ਸੀ ਪਰ ਉਨ੍ਹਾਂ ਵਿਚ ਕੋਈ ਰਾਜਾ ਨਹੀਂ ਸੀ। ਉਹ ਵਾਅਦਾ ਕਿਵੇਂ ਪੂਰਾ ਹੋ ਸਕਦਾ ਸੀ? ਇਹ ਤਾਂ ਮੁਮਕਿਨ ਨਹੀਂ ਸੀ ਕਿ ਕੋਈ ਰਾਜਾ ਪੌਲਸ ਦੀਆਂ ਗੱਲਾਂ ਸੁਣਨ ਲਈ ਆਵੇ ਜਾਂ ਉਸ ਨੂੰ ਕਿਸੇ ਰਾਜੇ ਦੇ ਮਹਿਲ ਵਿਚ ਆਉਣ ਦਾ ਸ਼ਾਹੀ ਫਰਮਾਨ ਭੇਜਿਆ ਜਾਵੇ। ਖੁਦਾ ਹੀ ਅਜਿਹਾ ਪ੍ਰਬੰਧ ਕਰ ਸਕਦਾ ਸੀ ਜਿਸ ਵਿਚ ਜਿਸੂ ਦਾ ਵਾਅਦਾ ਪੂਰਾ ਹੋ ਜਾਂਦਾ। ਉਹਨੇ ਪੌਲਸ ਦੀ ਗ੍ਰਿਫ਼ਤਾਰੀ ਦੀ ਇਜਾਜ਼ਤ ਦੇ ਦਿੱਤੀ। ਅਗਲੇ ਪਾਠਾਂ ਵਿਚ ਅਸੀਂ ਪੌਲਸ ਨੂੰ ਕਈ ਰਾਜਿਆਂ ਸਾਹਮਣੇ ਆਪਣੀ ਜ਼ਿੰਦਗੀ ਦਾ ਮੁਕਦੰਮਾ ਪੇਸ਼ ਕਰਦਿਆਂ ਇਕ ਕੈਦੀ ਦੇ ਰੂਪ ਵਿਚ ਪ੍ਰਚਾਰ ਕਰਦੇ ਵੇਖਾਂਗੇ। ਭਲਾ ਖੁਦਾ ਦੇ ਤਰੀਕੇ ਅਣੋਖੇ ਨਹੀਂ ਹਨ?

### **ਯਹੂਸਲਮ ਨੂੰ ਜਾਣਾ (21:15-17)**

ਆਇਤ 15 ਵਿਚ ਲੂਕਾ ਨੇ ਲਿਖਿਆ ਹੈ ਕਿ ‘‘ਇਨ੍ਹਾਂ ਦਿਨਾਂ ਦੇ ਪਿੱਛੋਂ [ਕੈਸਰੀਆ ਵਿਚ ਰਹਿਣ ਅਤੇ ਜ਼ਜ਼ਬਾਤੀ ਰੌਲੇ ਦੇ ਦਿਨ] ਅਸੀਂ ਆਪਣਾ ਵਲੇਵਾ ਲੈ ਕੇ ਯਹੂਸਲਮ ਨੂੰ ਤੁਰ ਪਏ।’’ ਯੂਨਾਨੀ ਸ਼ਬਦ ਦੇ ਅਨੁਵਾਦ ‘‘ਵਲੇਵਾ’’ ਦਾ ਸਧਾਰਣ ਅਰਥ ਸਮਾਨ ਬੰਨੂਣਾ ਹੈ ਪਰ ਇਸ ਤੋਂ ਭਾਵ ਇਹ ਵੀ ਹੋ ਸਕਦਾ ਕਿ ਲੂਕਾ ਅਤੇ ਬਾਕੀ ਲੋਕਾਂ ਨੇ ਜਾਣ ਲਈ ਆਪਣੇ ਮਨ ਬਣਾ ਲਏ ਸਨ ਭਾਵ ਉਨ੍ਹਾਂ ਨੇ ਆਉਣ ਵਾਲੀ ਕਿਸੇ ਵੀ ਗੱਲ ਲਈ ਆਪਣੇ ਆਪ ਨੂੰ ਸਮਰਪਤ ਕਰ ਦਿੱਤਾ ਸੀ।

ਕੈਸਰੀਆ ਤੋਂ ਕੁਝ ਚੇਲੇ ਉਨ੍ਹਾਂ ਦੇ ਨਾਲ ਹੋ ਗਏ (ਆਇਤ 16ਅ)। ਸਾਇਦ ਉਨ੍ਹਾਂ ਵਿੱਚੋਂ ਕੁਝ ਯਹੂਦੀ ਸਨ ਜੋ ਪਰਬ ਦੇ ਸਮੇਂ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਦਾ ਮੁੱਖ ਮਕਸਦ ਸੀ ਕਿ ਪੌਲਸ ਅਤੇ ਦੂਜੇ ਲੋਕ ‘ਮਨਾਸੋਨ ਕੁਪਰੁਸੀ<sup>46</sup> ਵਿਚ ਪੁਰਾਣੇ ਚੇਲੇ<sup>47</sup> ... ਦੇ ਕੋਲ ਉਤਰਨ’ (ਆਇਤ 16) <sup>48</sup> ਯਰੂਸ਼ਲਾਮ ਵਿਚ ਪਰਬ ਦੇ ਦਿਨਾਂ ਵਿਚ ਜਦ ਲੱਖਾਂ ਸ਼ਰਧਾਲੂਆਂ ਦੀ ਭੀੜ ਹੋ ਜਾਂਦੀ ਸੀ ਤਾਂ ਠਹਿਰਣ ਲਈ ਥਾਂ ਮਿਲਣਾ ਲਗਭਗ ਨਾਮੁਮਕਿਨ ਹੀ ਹੋ ਜਾਂਦਾ ਸੀ। ਲੋਕਾਂ ਦੇ ਅਜਿਹੇ ਝੁੰਡ ਲਈ ਉੱਥੇ ਠਹਿਰਨਾ ਹੋਰ ਵੀ ਅੱਖਾ ਸੀ ਜਿਸ ਵਿਚ ਯਰੂਸ਼ਲਾਮ ਦਾ ਸਭ ਤੋਂ ਬਦਨਾਮ ਆਦਮੀ ਸੀ (21:20-22, 27, 28) ਅਤੇ ਉਹਦੇ ਨਾਲ ਘੱਟੋ ਘੱਟ ਸੱਤ ਨੀਚ ਗੈਰ ਕੌਮੀ ਵੀ ਸਨ<sup>49</sup> ਮਨਾਸੋਨ ਕੋਲ ਪੌਲਸ ਦੇ ਸਾਥੀਆਂ ਨੂੰ ਠਹਿਰਾਉਣ ਲਈ ਕਾਫ਼ੀ ਵੱਡਾ ਘਰ ਸੀ ਅਤੇ ਉੱਥੇ ਠਹਿਰਨ ਦਾ ਸੇਂਦਾ ਦੇਣ ਲਈ ਉਹਦਾ ਜਿਗਰਾ ਵੀ ਬਹੁਤ ਵੱਡਾ ਸੀ।<sup>50</sup> ਇਸ ਕਰਕੇ ਪੌਲਸ ਅਤੇ ਉਹਦੇ ਸਾਥੀ ਯਰੂਸ਼ਲਾਮ ਵਿਚ ਆ ਗਏ (ਆਇਤ 17)।

ਬਹੁਤ ਸਾਰੇ ਲੇਖਕਾਂ ਨੇ ਯਰੂਸ਼ਲਾਮ ਵਿਚ ਯਿਸੂ ਅਤੇ ਪੌਲਸ ਦੇ ਆਖਰੀ ਸਫਰ ਦੇ ਲੂਕਾ ਦੇ ਵੇਰਵਿਆਂ ਵਿਚ ਸਮਾਨਤਾਵਾਂ ਉੱਤੇ ਟਿੱਪਣੀ ਕੀਤੀ ਹੈ। ਲੂਕਾ 9:51 ਵਿਚ ਯਿਸੂ ਬਾਰੇ ਅਸੀਂ ਪੜ੍ਹਦੇ ਹਾਂ: “... ਉਹਨੇ ਯਰੂਸ਼ਲਾਮ ਨੂੰ ਜਾਣ ਲਈ ਆਪਣਾ ਮੁਹਾਣਾ ਪੱਕੇ ਤੌਰ ਨਾਲ ਮੌਜ਼ਿਆ।”<sup>51</sup> ਯਿਸੂ ਨੂੰ ਪਤਾ ਸੀ ਕਿ ਯਰੂਸ਼ਲਾਮ ਵਿਚ ਉਹਦੇ ਨਾਲ ਕੀ ਹੋਣ ਵਾਲਾ ਹੈ (ਲੂਕਾ 18:31-33), ਪਰ ਇਹ ਜਾਣਦਿਆਂ ਹੋਇਆਂ ਕਿ ਇਹ ਪ੍ਰਭੂ ਦੀ ਇੱਛਾ ਹੈ, ਉਹ ਉੱਥੇ ਗਿਆ। ਉਸੇ ਤਰ੍ਹਾਂ ਪੌਲਸ ਨੇ “ਯਰੂਸ਼ਲਾਮ ਜਾਣ ਦਾ ਇਰਾਦਾ ਮਜ਼ਬੂਤ ਕੀਤਾ” ਅਤੇ ਕੋਈ ਉਹਨੂੰ ਰੋਕ ਨਹੀਂ ਸਕਿਆ।

## ਸਾਰ

ਕੁਝ ਹੱਦ ਤਕ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਵਿਚ ਜੋਖਮ ਤਾਂ ਰਹਿੰਦਾ ਹੀ ਹੈ। ਖੁਦਾ ਕਦੇ ਵੀ ਅਸਾਨ ਕੰਮ ਕਰਨ ਲਈ ਨਹੀਂ ਦਿੰਦਾ। ਮਸੀਹੀਅਤ ਬੁਝਦਿਲ ਲੋਕਾਂ ਲਈ ਨਹੀਂ ਹੈ। ਰੋਮਾਂਚ ਲੱਭਦੇ ਹੋਏ ਅਖੀਰ ਵਿਚ ਥੱਕ ਜਾਣ ਵਾਲੇ ਲੋਕਾਂ ਦੇ ਉਲਟ, ਖੁਦਾ ਲਈ ਚੁਕੇ ਗਏ ਜੋਖਮ ਕਿਸੇ ਵੀ ਤਰ੍ਹਾਂ ਨਾਲ ਜੋਖਮ ਨਹੀਂ ਹੁੰਦੇ, ਕਿਉਂਕਿ ਉਹ ਸਾਨੂੰ ਕਦੇ ਨਹੀਂ ਛੱਡਦਾ ਸਗੋਂ ਹਮੇਸ਼ਾ ਸਾਡੇ ਨਾਲ ਕੰਮ ਕਰਦਾ ਰਹਿੰਦਾ ਹੈ। ਅਸੀਂ ਪੜ੍ਹਦੇ ਹਾਂ:

ਊਹ ਨੇ ਆਪ ਆਖਿਆ ਹੈ ਭਈ ਮੈਂ ਤੈਨੂੰ ਕਦੇ ਨਾ ਛੱਡਾਂਗਾ, ਨਾ ਕਦੇ ਤੈਨੂੰ ਤਿਆਗਾਂਗਾ।  
ਇਸ ਕਰਕੇ ਅਸੀਂ ਹੌਸਲੇ ਨਾਲ ਆਖਦੇ ਹਾਂ, ਪ੍ਰਭੂ ਮੇਰਾ ਸਹਾਈ ਹੈ ਮੈਂ ਨਾ ਢਰਾਂਗਾ,  
ਮਨੁੱਖ ਮੇਰਾ ਕੀ ਕਰੇਗਾ? (ਇਬਰਾਨੀਆਂ 13:5 ਅ, 6)।

ਅਸੀਂ ਜਾਣਦੇ ਹਾਂ ਭਈ ਜਿਹੜੇ ਪ੍ਰਮੇਸ਼ਵਰ ਨਾਲ ਪ੍ਰੇਮ ਰੱਖਦੇ ਹਨ ਸਾਰੀਆਂ ਵਸਤਾਂ ਰਲ ਕੇ ਉਨ੍ਹਾਂ ਦਾ ਭਲਾ ਕਰਦੀਆਂ ਹਨ ਅਰਥਾਤ ਉਨ੍ਹਾਂ ਦਾ ਜਿਹੜੇ ਪ੍ਰਮੇਸ਼ਵਰ ਦੀ ਮਨਸ਼ਾ ਦੇ ਅਨੁਸਾਰ ਸੱਦੇ ਹੋਏ ਹਨ (ਰੋਮੀਆਂ 8:28)।

ਜੇ ਤੁਹਾਨੂੰ ਸਿੰਦਰੀ ਵਿਚ ਉਹੋ ਜਿਹੀ ਧਮਕੀ ਦਾ ਸਾਹਮਣਾ ਕਰਨਾ ਪਵੇ ਜਿਹੋ ਜਿਹੀ ਪੌਲਸ ਨੂੰ ਮਿਲੀ ਸੀ, ਤਾਂ ਵੀ ਤੁਸੀਂ ਇਸ ਵਿਸ਼ਵਾਸ ਨਾਲ ਮੌਤ ਦਾ ਮੁਕਾਬਲਾ ਕਰ ਸਕਦੇ ਹੋ ਕਿ ‘ਤੁਹਾਨੂੰ ਸਾਡੇ ਪ੍ਰਭੂ ਅਤੇ ਮੁਕਤੀ ਦਾਤੇ ਯਿਸੂ ਮਸੀਹ ਦੇ ਸਦੀਪਕ ਰਾਜ ਵਿਚ ਵੱਡੀ ਖੁੱਲ੍ਹ ਨਾਲ ਪ੍ਰਵੇਸ਼ ਕਰਨਾ ਮਿਲੇਗਾ’ (2 ਪਤਰਸ 1:11)। ਜੇ ਤੁਸੀਂ ਵਡਾਦਾਰ ਮਸੀਹੀ ਹੋ, ਤਾਂ

ਆਟੇ ਵਿਚ ਨਹੀਂ ਰਹੋਗੇ।

ਤੁਸੀਂ ਉਸ ਸਭ ਤੋਂ ਖਤਰਨਾਕ ਜੋੜਮ ਬਾਰੇ ਜਾਣਦੇ ਹੋ ਜੋ ਕੋਈ ਇਨਸਾਨ ਚੱਕ ਸਕਦਾ ਹੈ? ਉਹ ਜੋੜਮ ਖੁਦਾ ਦੀ ਮਰਜ਼ੀ ਨੂੰ ਮੰਨਣ ਤੋਂ ਇਨਕਾਰ ਕਰਨਾ ਹੈ! ਤੁਹਾਡੇ ਵਿੱਚੋਂ ਕਈਆਂ ਨੂੰ ਪਤਾ ਹੈ ਕਿ ਖੁਦਾ ਚਾਹੁੰਦਾ ਹੈ ਕਿ ਤੁਸੀਂ ਯਿਸੂ ਵਿਚ ਵਿਸ਼ਵਾਸ ਦਾ ਇਕਰਾਰ ਕਰਕੇ ਬਪਤਿਸਮਾ ਲਈ। ਪਰ ਤੁਹਾਡੇ ਦੋਸਤ ਕਿਸੇ ਹੋਰ ਗੱਲ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਵੇਂ ਪੌਲਸ ਦੇ ਦੋਸਤਾਂ ਨੇ ਉਹਨੂੰ ਯਗੁਸਲਮ ਵਿਚ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ। ਆਪਣੀ ਜਿੰਦਗੀ ਲਈ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਨ ਤੋਂ ਰੋਕਣ ਦੀ ਕਦੇ ਵੀ ਕਿਸੇ ਨੂੰ ਵੀ ਗੱਲ ਨਾ ਕਰਨ ਦਿਓ! ਆਪਣੀ ਅਵਿਨਾਸੀ ਆਤਮਾ ਨੂੰ ਦਾਅ ਤੇ ਨਾ ਲਾਓ! ਅੱਜ ਹੀ ਪ੍ਰਭੂ ਦੀ ਗੱਲ ਮੰਨ ਲਈ।

## ਵਿਜੁਆਲ-ਏਡ ਨੋਟਸ

ਜੇ ਤੁਸੀਂ ਇਸ ਪਾਠ ਦੀ ਵਰਤੋਂ ਜਮਾਤ ਵਿਚ ਕਰਦੇ ਹੋ, ਤਾਂ ਤੁਸੀਂ ਧਿਆਨ ਦੁਆਉਣ ਲਈ ਇਹ ਤਰੀਕਾ ਵਰਤ ਸਕਦੇ ਹੋ: ਜਮਾਤ ਵਿਚ ਇਕ ਬੈਲਟ ਲਿਆਓ (ਜਿੰਨੀ ਚੌੜੀ ਹੋਵੇ ਉਨੀਂ ਹੀ ਚੰਗੀ ਹੈ)। ਜਮਾਤ ਦੇ ਸ਼ੁਰੂ ਵਿੱਚੋਂ ਇਸ ਨੂੰ ਫੜ੍ਹ ਕੇ ਕਰੋ, ‘‘ਵੱਖੋ ਵੱਖ ਲੋਕਾਂ ਲਈ ਇਹ ਵੱਖੋ ਵੱਖ ਗੱਲਾਂ ਨੂੰ ਦਰਸਾਉਂਦੀ ਹੈ। ਆਦਮੀ ਲਈ ਇਹ ਪੈਂਟ ਕੱਸਣ ਵਾਸਤੇ ਹੈ। ਬੱਚੇ ਲਈ ਇਹ ਮਾਪਿਆਂ ਵੱਲੋਂ ਮਿਲਣ ਵਾਲੀ ਸਜ਼ਾ ਹੋ ਸਕਦੀ ਹੈ। ਪਰ ਪੌਲਸ ਲਈ ਇਹ ਗ੍ਰੂਫਤਾਰੀ ਦਾ ਇਸ਼ਾਰਾ ਸੀ! ’’ ਵਿਖਾਓ ਕਿ ਆਗਬੁਸ ਨੇ ਪੌਲਸ ਦੀ ਬੈਲਟ ਭਾਵ ਪਟਕੇ ਦੀ ਵਰਤੋਂ ਕਿਵੇਂ ਕੀਤੀ।

## ਸਰਮਨ ਨੋਟਸ

ਜੇ ਤੁਸੀਂ ਟਰੁੱਥ ਫਾਰ ਟੁਡੇ ਦੀ ਪੰਜਾਬੀ ਕਿਤਾਬ ‘‘ਰਸੂਲਾਂ ਦੇ ਕੰਮ, 2’’ ਵਿੱਚੋਂ ‘‘ਤੁਸੀਂ ਕਿਹਦੇ ਲਈ ਮਰੋਗੇ?’’ ਪਾਠ ਦੀ ਵਰਤੋਂ ਨਹੀਂ ਕੀਤੀ, ਤਾਂ ਇਸ ਅਧਿਐਨ ਦੇ ਸਬੰਧ ਵਿਚ ਇਸ ਪਾਠ ਦੀ ਵਰਤੋਂ ਕਰਕੇ ਇਸ ਨੂੰ ‘‘ਤੁਸੀਂ ਕਿਹਦੇ ਲਈ ਮਰਨਾ ਚਾਹ ਰਹੇ ਹੋ?’?’ ਨਾਂ ਅਦਿੱਤਾ ਜਾ ਸਕਦਾ ਹੈ। ਸਦੀਆਂ ਤੋਂ ਬਹੁਤ ਸਾਰੇ ਲੋਕ ਮਹਾਨ (ਅਤੇ ਬੇਕਾਰ) ਕਾਰਣਾਂ ਨਾਲ ਮਰਨ ਦੀ ਖਾਹਿਸ਼ ਕਰਦੇ ਰਹੇ ਹਨ। ਪੌਲਸ ਭਾਈਆਂ ਵਿਚ ਮੇਲ ਕਰਾਉਣ ਲਈ ਮਰਨਾ ਚਾਹੁੰਦਾ ਸੀ। ਆਪਣੇ ਸੁਣਨ ਵਾਲਿਆਂ ਤੋਂ ਪੁੱਛੋ, ‘‘ਤੁਸੀਂ ਕਿਹਦੇ ਲਈ ਮਰਨਾ ਚਾਹੋਗੇ?’’

### ਟਿੱਪਣੀਆਂ

<sup>1</sup>ਟਰੁੱਥ ਫਾਰ ਟੁਡੇ ਦੀ ਪੰਜਾਬੀ ਕਿਤਾਬ ‘‘ਰਸੂਲਾਂ ਦੇ ਕੰਮ, 4’’ ਦੇ ਪਾਠ ‘‘ਜਦ ਮਸੀਹੀਅਤ ਬਟੂਏ ਤੇ ਹਮਲਾ ਕਰਦੀ ਹੈ’’ ਅਤੇ ‘‘ਪ੍ਰਚਾਰਕਾਂ, ਐਲਡਰਾਂ ਅਤੇ ਹੋਰ ਪਾਪੀਆਂ ਲਈ ਇਕ ਉਪਦੇਸ਼’’ ਵਿਚ ਰਸੂਲਾਂ ਦੇ ਕੰਮ 19:21 ਅਤੇ 20:22 ਉੱਤੇ ਨੋਟਸ ਵੇਖੋ। <sup>2</sup>ਪੌਲਸ ਨੂੰ ਕਈ ਵਾਰ ਇਕ ਗੰਭੀਰ, ਵੱਖਰਾ ਰਹਿਣ ਵਾਲੇ

ਆਦਮੀ ਦੇ ਰੂਪ ਵਿਚ ਵਿਖਾਇਆ ਜਾਂਦਾ ਹੈ। ਅਜਿਹੇ ਗੁਣਾਂ ਵਾਲਾ ਆਦਮੀ ਲੋਕਾਂ ਦੇ ਮਨਾਂ ਨੂੰ ਉਵੇਂ ਨਹੀਂ ਹਿਲਾ ਸਕਦਾ ਜਿਵੇਂ ਪਤਰਸ ਨੂੰ ਜਾਣਨ ਵਾਲਿਆਂ ਦੇ ਮਨ ਘਬਰਾ ਗਏ ਸਨ।<sup>3</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 4’ ਵਿਚ ‘ਪੌਲਸ ਦੀ ਤੀਜੀ ਮਿਸ਼ਨਰੀ ਯਾਤਰਾ’ ਵਾਲਾ ਨਕਸਾ ਵੇਖੋ।<sup>4</sup> ਪੌਲਸ ਦੇ ਜਾਣ ਤਕ ਇਕ ਭੂਚਾਲ ਨਾਲ ਇਹ ਮੂਰਤੀ ਟੁੱਟ ਗਈ ਸੀ, ਪਰ ਇਸ ਵਿਸ਼ਾਲ ਅਜੂਬੇ ਦੇ ਪੰਡਰ ਅਜੇ ਵੀ ਪਿੱਚ ਦਾ ਕੇਂਦਰ ਬਣੇ ਹੋਏ ਸਨ।<sup>5</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 4’ ਵਿਚ ‘ਪੁਚਾਰਣਾ, ਐਲਡਰਾਂ ਅਤੇ ਹੋਰ ਪਾਪੀਆਂ ਲਈ ਇਕ ਉਪਦੇਸ਼’ ਵਿਚ ਰਸੂਲਾਂ ਦੇ ਕੰਮ 20: 16 ਉੱਤੇ ਨੋਟਸ ਵੇਖੋ।<sup>6</sup> ਇਹ ਜਹਾਜ਼ ਉਸ ਜਹਾਜ਼ ਤੋਂ ਵੱਡਾ ਹੋਵੇਗਾ ਜਿਸ ਵਿਚ ਉਹ ਬੈਠੇ ਸਨ। ਇਸ ਨੂੰ ਖਾਲੀ ਕਰਨ ਵਿਚ ਸੱਤ ਦਿਨ ਲੱਗੇ (ਆਇਤ 3-6)।<sup>7</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 4’ ਵਿਚ ‘ਪੌਲਸ ਦੀ ਤੀਜੀ ਮਿਸ਼ਨਰੀ ਯਾਤਰਾ’ ਵਾਲਾ ਨਕਸਾ ਵੇਖੋ।<sup>8</sup> ਆਇਤ 3 ਵਿਚ ਲੂਕਾ ਨੇ ਕਿਹਾ ਕਿ ਉਹ ਜਹਾਜ਼ ਰਾਹੀਂ ‘ਸੁਰੀਆ ਨੂੰ’ ਜਾ ਰਹੇ ਸਨ। ਛੈਨੀਕੇ ਦੇਸ਼ ਸੁਰੀਆ ਦੇ ਰੋਮੀ ਹਕੂਮਤ ਦਾ ਇਲਕਾ ਸੀ।<sup>9</sup> ਸੂਰ ਲਈ ਪੁਰਾਣੇ ਨੇਮ ਦੇ ਹੋਰ ਹਵਾਲਿਆਂ ਲਈ, ਯਸਾਯਾਹ 23; ਹਿਜ਼ੀਏਲ 26-28; ਅਫੋਸ 1:9, 10 ਦੀਆਂ ਭਵਿੱਖਬਾਣੀਆਂ ਵੇਖੋ।<sup>10</sup> ਇਹ ਵੀ ਹੋ ਸਕਦਾ ਹੈ ਕਿ ਸੁਰੀਆ ਦੇ ਅੰਤਾਕੀਆ ਤੋਂ ਯਹੂਸ਼ਲਮ ਲਈ ਪਰੋਪਕਾਰੀ ਮਦਦ ਲੈਣ ਸਮੇਂ ਪੌਲਸ ਅਤੇ ਬਰਨਾਬਾਸ ਸੂਰ ਦੇ ਕੁਝ ਭਾਈਆਂ ਨੂੰ ਮਿਲੇ ਹੋਣ (11:27-30; 12:25)।

<sup>11</sup> ਇਹਦੇ ਬਾਅਦ ਪੌਲਸ ਕਦੇ ਵੀ ਛੋਤੀ ਵਿਚ ਨਹੀਂ ਲੱਗਾ। ਇਹਦੀ ਮਿਸਾਲ ਤੁਸੀਂ ਕਿਸੇ ਅਜਿਹੇ ਸਮੇਂ ਲਈ ਵਰਤ ਸਕਦੇ ਹੋ ਜਦ ਤੁਸੀਂ ਕਿਸੇ ਨੂੰ ਦਿੱਤੇ ਸਮੇਂ ਕਰਕੇ ਕਾਹਲੀ ਕੀਤੀ, ਪਰ ਬਾਅਦ ਵਿਚ ਪਤਾ ਲੱਗਾ ਕਿ ਤੁਸੀਂ ਤਾਂ ਸਮੇਂ ਤੋਂ ਪਹਿਲਾਂ ਪੁੰਚ ਗਏ ਸੀ।<sup>12</sup> ਯੂਨਾਨੀ ਸ਼ਬਦ ਦੇ ਅਨੁਵਾਦ ‘ਨੂੰ ਲੱਭ ਕੇ’ ਦਾ ਅਰਥ ਮਿਹਨਤ ਨਾਲ ਲੱਭਣਾ ਹੈ। ਸੂਰ ਸਹਿਰ ਬਹੁਤ ਵੱਡਾ ਸੀ ਜਦ ਕਿ ਕਲੀਸੀਆ ਸ਼ਾਇਦ ਛੋਟੀ।<sup>13</sup> ਉਹ ਸੂਰ ਵਿਚ ਪੂਰਾ ਹਫਤਾ ਰਹੇ, ਇਸ ਲਈ ਉਹ ਹਫਤੇ ਦੇ ਪਹਿਲੇ ਦਿਨ ਉੱਥੇ ਸਨ ਅਤੇ ਇਸ ਕਰਕੇ ਉਨ੍ਹਾਂ ਨੇ ਪ੍ਰਭੂ ਭੋਜ ਲਿਆ ਹੋਵੇਗਾ। (ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 4’ ਦੇ ਪਾਠ ‘ਉਘਲਾਏ ਹੋਏ ਚੇਲੇ’ ਵਿਚ ਰਸੂਲਾਂ ਦੇ ਕੰਮ 20: 7 ਉੱਤੇ ਨੋਟਸ ਵੇਖੋ)।<sup>14</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 4’ ਦੇ ਪਾਠ ‘ਜਦ ਮਸੀਹੀਅਤ ਬਣਾਏ ਉੱਤੇ ਹਮਲਾ ਕਰਦੀ ਹੈ’ ਅਤੇ ‘ਪੁਚਾਰਕਾਂ, ਐਲਡਰਾਂ ਅਤੇ ਹੋਰ ਪਾਪੀਆਂ ਲਈ ਇਕ ਉਪਦੇਸ਼’ ਵਿਚ ਰਸੂਲਾਂ ਦੇ ਕੰਮ 19: 21 ਅਤੇ 20: 22 ਉੱਤੇ ਨੋਟਸ ਵੇਖੋ।<sup>15</sup> ਆਇਤ 11 ਵਿਚ ਆਤਮਾ ਲਈ ਵਰਤੇ ਗਏ ਸਹੀ-ਸਹੀ ਸ਼ਬਦ ਵੇਖੋ। ਉਨ੍ਹਾਂ ਸ਼ਬਦਾਂ ਨਾਲ ਭਵਿੱਖਬਾਣੀ ਹੋਈ ਕਿ ਪੌਲਸ ਨਾਲ ਕੀ ਹੋਵੇਗਾ। ਪਰ ਉਨ੍ਹਾਂ ਵਿਚ ਪੌਲਸ ਲਈ ਯਹੂਸ਼ਲਮ ਨੂੰ ਨਾ ਜਾਣ ਦੀ ਹਦਾਇਤ ਨਹੀਂ ਸੀ।<sup>16</sup> ਕਿਸੇ ਅਜਿਹੇ ਸਮੇਂ ਦੀ ਗੱਲ ਦੱਸੇ ਜਦ ਪਹਿਲੀ ਵਾਰ ਮਿਲਣ ਵਾਲੇ ਮਸੀਹੀ ਕਈ ਦਿਨ ਤਕ ਮਿਲ ਸੂਲ ਕੇ ਰਹੇ ਹੋਣ, ਅਤੇ ਵਿੱਡੜਨ ਲੱਗੇ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੋਣ ਦਿੱਗ ਰਹੇ ਸਨ।<sup>17</sup> ਮੰਡਲੀ ਦੇ ਕੰਮਾਂ ਦੇ ਸੰਦਰਭ ਵਿਚ ਰਸੂਲਾਂ ਦੇ ਕੰਮ ਵਿਚ ਇੱਥੇ ਪਹਿਲੀ ਵਾਰ ਬੱਚਿਆਂ ਦਾ ਜ਼ਿਕਰ ਆਇਆ ਹੈ।<sup>18</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 4’ ਦੇ ਪਾਠ ‘ਪੁਚਾਰਕਾਂ, ਐਲਡਰਾਂ ਅਤੇ ਹੋਰ ਪਾਪੀਆਂ ਲਈ ਉਪਦੇਸ਼’ ਵਿਚ 20: 36 ਤੇ ਨੋਟਸ ਵੇਖੋ।<sup>19</sup> ਇਸ ਨੂੰ ‘ਸਮੁੰਦਰ ਕੰਢੇ ਦੀ ਬੰਦਰੀ’ ਕਿਹਾ ਜਾਂਦਾ ਹੈ।<sup>20</sup> ਕੰਢੀ ਲੋਕਾਂ ਨੂੰ ਇੱਥੇ ਇਕਾਂਤ ਦਾ ਸੰਕੇਤ ਲਗਦਾ ਹੈ ਅਤੇ ਉਹ ਇਹਦਾ ਅਰਥ ਉਲਟਾ ਕੱਢਦੇ ਹਨ: ‘ਅਸੀਂ ਜੋਖਮ ਚੁੱਕਣ ਲਈ ਜਹਾਜ਼ ਵਿਚ ਬੈਠ ਗਏ ਜਦ ਕਿ ਸੁਰੱਖਿਅਤ ਰਹਿਣ ਲਈ ‘ਉਹ ਆਪਣੇ ਘਰਾਂ ਨੂੰ ਮੜ ਗਏ।’<sup>21</sup>

<sup>22</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 4’ ਵਿਚ ‘ਪੌਲਸ ਦੀ ਦੂਜੀ ਮਿਸ਼ਨਰੀ ਯਾਤਰਾ’ ਵਾਲਾ ਨਕਸਾ ਵੇਖੋ।<sup>22</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 3’ ਦੇ ਪਾਠ ‘ਖੁਦਾ ਦੀ ਬੁਲਾਹਰ ਦਾ ਜਵਾਬ ਦੇਣਾ’ ਵਿਚ ਟਿੱਪਣੀ 18 ਵੇਖੋ।<sup>23</sup> ਕਈ ਲੋਕਾਂ ਦਾ ਵਿਚਾਰ ਹੈ ਕਿ ਜਹਾਜ਼ ਤੁਲਮਾਇਸ ਤਕ ਹੀ ਗਿਆ ਅਤੇ ਪੌਲਸ ਅਤੇ ਹੋਰਨਾਂ ਨੇ ਅੱਗੇ ਵੀ ਪੈਦਲ ਹੀ ਸਫਰ ਕੀਤਾ।<sup>24</sup> ਪੌਲਸ ਨੂੰ ਇਨ੍ਹਾਂ ਭਾਈਆਂ ਨੂੰ ‘ਲੱਭਣਾ’ ਨਹੀਂ ਸੀ। ਪੌਲਸ ਅਤੇ ਉਹਦੇ ਸਾਧੀਆਂ ਦੇ ਸੂਰ ਵਿਚ ਰਹਿੰਦਿਆਂ ਪ੍ਰੋਗਰਮ ਦੀ ਖ਼ਬਰ ਤੁਲਮਾਇਸ ਤਕ ਪੁੰਚ ਗਈ ਹੋਵੇਗੀ।<sup>25</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 4’ ਦੇ ਪਾਠ ‘ਗੁਰੀਬਾਂ ਨੂੰ ਯਾਦ ਰੱਖੋ’ ਵਿਚ 20: 4 ਉੱਤੇ ਨੋਟਸ ਵੇਖੋ।<sup>26</sup> ਵੱਖੋਂ ਵੱਖ ਸਮਾਜਾਂ ਵਿਚ ਮਹਿਮਾਨਵਾਜ਼ੀ ਅਤੇ ਜ਼ਬਰਦਸਤੀ ਬਾਰੇ ਵੱਖੋਂ ਵੱਖ ਵਿਚਾਰ ਹੋ ਸਕਦੇ ਹਨ, ਇਸ ਕਰਕੇ ਇਨ੍ਹਾਂ ਨੂੰ ਵੱਖੋਂ ਵੱਖ ਵਿਚ ਇਲਾਕਿਆਂ ਦੇ ਹਿਸਾਬ ਨਾਲ ਲਾਗੂ ਕੀਤਾ ਜਾਣਾ ਚਾਹੀਦਾ ਹੈ। ਮਸੀਹੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਾਥੀ ਮਸੀਹੀਆਂ ਉੱਤੇ ਆਪਣੇ ਆਪ ਨੂੰ ਮੜ੍ਹਨ ਨਾ (ਕਹਾਇਉਂ 25: 17), ਸਗੋਂ ਮਸੀਹੀ ਲੋਕਾਂ ਨੂੰ ਪ੍ਰਾਹੁਣਚਾਰੀ ਕਰਨ ਵਾਲੇ ਹੋਣਾ ਚਾਹੀਦਾ ਹੈ (ਇਬਰਾਨੀਆਂ 13: 2)।<sup>27</sup> ਟਰੁੱਥ ਫਾਰ ਟੁੱਡੇ ਦੀ ਪੰਜਾਬੀ ਕਿਤਾਬ ‘ਰਸੂਲਾਂ ਦੇ ਕੰਮ, 2’ ਦੇ ਪਾਠ ‘ਕੰਪਾਂ ਢਹਿਣਾ’ ਵਿਚ

ਰਸੂਲਾਂ ਦੇ ਕੰਮ 10: 1 ਉੱਤੇ ਨੋਟਸ ਵੇਖੋ।<sup>28</sup> ਟਰੁੱਬ ਫਾਰ ਟੁੱਡੇ ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 4' ਵਿਚ 'ਪੌਲਸ ਦੀ ਤੀਜੀ ਮਿਸ਼ਨਰੀ ਯਾਤਰਾ' ਵਾਲਾ ਨਕਸਾ ਵੇਖੋ। ਲੂਕਾ ਨੇ ਇਹ ਨਹੀਂ ਦੱਸਿਆ ਕਿ ਉਹ ਸਮੁੰਦਰ ਰਾਵੀਂ ਗਏ ਜਾਂ ਜਾਪੀਨੀ ਰਾਹ 'ਚੋਂ ਦੀ।<sup>29</sup> ਲਿਖਤ ਵਿਚ ਦੱਸੇ ਗਏ ਸਮੀਅਂ ਦੇ ਇਲਾਵਾ (9: 30; 18: 22), ਸੂਰੀਆ ਦੇ ਅੰਤਾਕੀਆ ਤੋਂ ਯਗੁਸ਼ਲਮ ਜਾਣ ਅਤੇ ਆਉਣ ਸਮੇਂ ਪੌਲਸ ਕੈਸਰੀਆ ਵਿਚ ਗਿਆ ਹੋਵੇਗਾ।<sup>30</sup> ਲੂਕਾ ਨੇ 'ਕਈ ਦਿਨ' ਕਿਹਾ। ਇਨ੍ਹਾਂ ਦਿਨਾਂ ਦਾ ਅੰਦਰਾਜ਼ਾ ਛੇ ਤੋਂ ਅੱਠ ਦਿਨ ਲਾਇਆ ਜਾਂਦਾ ਹੈ।

<sup>31</sup> ਕਈ ਲੋਕ ਰਸੂਲਾਂ ਦੇ ਕੰਮ 6 ਅਧਿਆਇ ਵਾਲੇ ਸੱਤ ਪੁਰਖਾਂ ਨੂੰ 'ਪਹਿਲੇ ਡੀਕਨ' ਆਖਦੇ ਹਨ। ਲੂਕਾ ਨੇ ਉਨ੍ਹਾਂ ਨੂੰ ਸਿਰਫ 'ਸੱਤਾਂ' ਹੀ ਕਿਹਾ।<sup>32</sup> ਜਦ ਮੈਂ ਛੋਟਾ ਸਾਂ ਤਾਂ ਉਸ ਸਮੇਂ ਇਕ ਥਾਂ ਰਹਿਣ ਵਾਲੇ 'ਪ੍ਰਚਾਰਕ' ਦੇ ਮੁਕਾਬਲੇ ਇੰਜੀਲ ਦਾ ਪ੍ਰਚਾਰ ਕਰਨ ਲਈ ਪ੍ਰਿਮਣ ਵਾਲੇ ਨੂੰ 'ਇਵੈਂਜਲਿਸਟ' (ਜਾਂ ਮੁਨਾਦ) ਕਿਹਾ ਜਾਂਦਾ ਸੀ। ਸਾਫ਼ ਹੈ ਕਿ ਡਿਲਿਗ੍ਨੂਸ ਨੂੰ ਕੈਸਰੀਆ ਵਿਚ ਰਹਿੰਦਿਆਂ ਵੀਹ ਤੋਂ ਵੱਧ ਸਾਲ ਹੋ ਚੁੱਕੇ ਸਨ ਅਤੇ ਉਹ ਅਜੇ ਵੀ 'ਇੰਜੀਲ ਦਾ ਪ੍ਰਚਾਰਕ' ਭਾਵ ਇਵੈਂਜਲਿਸਟ ਜਾਂ ਮੁਨਾਦ ਕਰਦੇ ਹੀ ਮਸ਼ਹੂਰ ਸੀ।<sup>33</sup> ਇਸ ਵੇਰਵੇ ਸਹਿਤ ਸਥਦ ਦੀ ਤੁਲਨਾ 'ਯੂਹੀਨਾ ਬਪਤਿਸਮਾ ਦੇਣ ਵਾਲੇ'; 'ਸਮਉਣ ਖੱਟੀਕ' ਆਦਿ ਨਾਲ ਕਰੋ।<sup>34</sup> ਪੁਸ਼ਖਰੀ ਜਾਂ ਇੰਜੀਲ ਦੇ ਪ੍ਰਚਾਰ ਲਈ ਪੂਰਾ ਵਕਤ ਦੇਣ ਵਾਲੇ ਨੂੰ 'ਇਵੈਂਜਲਿਸਟ' ਕਿਹਾਣਾ ਮੈਨੂੰ ਸਭ ਤੋਂ ਚੰਗਾ ਲਗਦਾ ਹੈ। ਮੈਨੂੰ ਇਹ ਸਥਦ 'ਪ੍ਰਚਾਰਕ' ਜਾਂ 'ਸੇਵਕ' ਨਾਲੋਂ ਵੀ ਪ੍ਰਭਾਵਸ਼ਾਲੀ ਲਗਦਾ ਹੈ।<sup>35</sup> ਅਜਿਹਾ ਕੋਈ ਸੰਕੇਤ ਨਹੀਂ ਹੈ ਕਿ ਲੂਕਾ ਇਸ ਵਿਚ ਇਹ ਸੁਝਾਅ ਦੇ ਰਿਹਾ ਹੋਵੇ ਕਿ ਉਨ੍ਹਾਂ ਨੇ ਪਹਿੱਤਰ ਰਹਿ ਕੇ ਵੱਖਰੇ ਰਹਿਣ ਲਈ ਵਿਆਹ ਨਹੀਂ ਕਰਵਾਇਆ ਸੀ ਭਾਵ ਉਹ 'ਪਹਿਲੀਆਂ ਨੰਨਾਂ' (ਨਨ ਰੋਮਨ ਕੈਂਚੇਲਿਕ ਵਿਚ ਪ੍ਰਚਾਰ ਕਰਨ ਵਾਲੀਆਂ ਸਾਧਵੀਆਂ ਨੂੰ ਕਿਹਾ ਜਾਂਦਾ ਹੈ) ਨਹੀਂ ਸਨ।<sup>36</sup> ਟਰੁੱਬ ਫਾਰ ਟੁੱਡੇ ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 1' ਦੀ ਅਰਥਾਵਲੀ ਵਿਚ 'ਨਹੀਂ ਸ਼ਬਦ ਵੇਖੋ।'<sup>37</sup> ਤਿਮੋਥਿਊਸ 2: 12 ਵੀ ਵੇਖੋ।<sup>38</sup> ਲੂਕਾ ਦੀ ਟਿੱਪਣੀ ਕੋਈ ਖਾਸ ਅਹੀਮੀਅਤ ਨਾ ਦੇਣ ਲਈ ਸਿਰਫ ਇਕ ਚਸਮਦੀਦ ਗਵਾਹ ਵੱਲੋਂ ਜੋੜੀ ਗਈ ਹੋ ਸਕਦੀ ਹੈ।<sup>39</sup> ਲੂਕਾ ਨੇ ਪੌਲਸ ਦੇ ਰੋਮ ਵਿਚ ਹੋਣ ਨਾਲ ਖਤਮ ਨਹੀਂ ਕੀਤਾ ਇਸ ਕਰਕੇ ਹੋ ਸਕਦਾ ਹੈ ਕਿ ਉਹ ਫਲਸਤੀਨ ਵਿਚ ਪੌਲਸ ਦੀ ਕੈਦ ਦੌਰਾਨ ਉਹਦੇ ਕੋਲ ਹੀ ਹੋਵੇ। ਇਸ ਕਰਕੇ ਉਸ ਨੇ ਜ਼ਿਆਦਾਤਰ ਸਮਾਂ ਕੈਸਰੀਆ ਵਿਚ ਜਾਂ ਉਹਦੇ ਆਲੇ ਦੁਆਲੇ ਹੀ ਗੁਜ਼ਾਰਿਆ।<sup>40</sup> ਪੂਰਾਣੇ ਨੇਮ ਦੀਆਂ ਮਿਸ਼ਨਾਂ ਲਈ, ਵੇਖੋ 1 ਰਾਜਿਆਂ 11: 29-31; 22: 11; ਯਸਾਯਾਹ 20: 2-4; ਯਿਰਮਿਯਾਹ 13: 1-11; 27: 1-11; 28: 1-17; ਹਿਜ਼ਕੀਏਲ 4; 5: 1-4; ਜ਼ਕਰਯਾਹ 11: 7-14.

<sup>41</sup> ਇਹ ਚਮੜੇ ਦੀ ਬੈਲਟ ਜਾਂ ਕੱਪੜੇ ਦੀ ਪੱਟੀ ਹੁੰਦੀ ਸੀ ਜਿਸ ਨੂੰ ਕੁੜੇ ਆਦਿ ਨੂੰ 'ਬੰਨ੍ਹ' ਕੇ ਸਰੀਰ ਨਾਲ ਚਿਪਕਾਈ ਰੱਖਣ ਲਈ ਵਰਤਿਆ ਜਾਂਦਾ ਸੀ। ਇਸ ਨੂੰ ਕਮਰ ਕੱਸਾ ਵੀ ਕਿਹਾ ਜਾ ਸਕਦਾ ਹੈ।<sup>42</sup> ਯਕੀਨ ਹੀ ਪੌਲਸ ਦੀ ਮੌਤ ਯਗੁਸ਼ਲਮ ਵਿਚ ਨਹੀਂ ਹੋਈ; ਪਰ ਜੇ ਪ੍ਰਭੂ ਦੀ ਇੱਛਾ ਹੁੰਦੀ ਤਾਂ ਉਹ ਮਰਨ ਨੂੰ ਤਿਆਰ ਸੀ। ਇਸ ਨਾਲ ਮਿਲਦੇ ਜ਼ਲਦੇ ਵਾਕਾਂਸ ਲਈ, ਅਸਤਰ 4: 16 ਵਿਚ ਅਸਤਰ ਦੇ ਸ਼ਬਦ ਵੇਖੋ।<sup>43</sup> ਮੈਂ ਇਹ ਨਹੀਂ ਕਹਿ ਰਿਹਾ ਕਿ ਤੁਹਾਨੂੰ ਅਪਣੇ ਦੋਸਤਾਂ, ਖਸ ਕਰ ਮਸੀਹੀ ਦੋਸਤਾਂ ਦੀ ਸਲਾਹ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ (ਕਹਾਉਤਾਂ 24: 6)। ਪਹਿਲਾਂ ਪੌਲਸ ਆਮ ਤੌਰ ਤੇ ਅਪਣੇ ਉਨ੍ਹਾਂ ਮਸੀਹੀ ਦੋਸਤਾਂ ਦੀ ਗੱਲ ਸੁਣਦਾ ਸੀ ਜੋ ਖਤਰਨਾਕ ਹਲਾਤ ਤੋਂ ਦੂਰ ਰਹਿਣ ਲੀ ਬੇਨੀ ਕਰਦੇ ਸੇ ਸਨ (ਮਿਸਾਲ ਦੇ ਤੌਰ ਤੇ, 19: 30, 31)। ਪਰ ਇਸ ਮੌਕੇ ਤੇ ਪੌਲਸ ਦੇ ਦੋਸਤ ਉਸ ਨੂੰ ਹੁਕਮ ਤੇਤੜਾਂ ਲਈ ਕਹਿ ਰਹੇ ਸਨ। ਕਦੇ ਵੀ ਕਿਸੇ ਨੂੰ ਵੀ ਉਸ ਗੱਲ ਤੋਂ ਮੜਾ ਕਰਨ ਦੀ ਇਜਾਜ਼ਤ ਨਾ ਦਿਓ ਜੋ ਖੁਦਾ ਚਾਹੁੰਦਾ ਹੈ। ਭਾਵੇਂ ਉਹ ਤੁਹਾਡਾ ਪੱਕਾ ਦੋਸਤ ਦੀ ਕਿਉਂਦਿਂ ਨਾ ਹੋਵੇ।<sup>44</sup> ਟਰੁੱਬ ਫਾਰ ਟੁੱਡੇ ਦੀ ਪੰਜਾਬੀ ਕਿਤਾਬ 'ਰਸੂਲਾਂ ਦੇ ਕੰਮ, 4' ਵਿਚ 18: 21 ਉੱਤੇ ਨੋਟਸ ਵੇਖੋ।<sup>45</sup> ਕਿਸੇ ਦੂਜੇ ਵੱਲੋਂ ਸ਼ੁਰੂ ਕੀਤੇ ਕੰਮ ਨੂੰ ਕਿਸੇ ਹੋਰ ਆਦਮੀ ਵੱਲੋਂ ਪੂਰਾ ਕਰਨ ਅਤੇ ਉਸ ਦੇ ਖਤਰਨਾਕ ਨਤੀਜਿਆਂ ਨੂੰ ਵਿਖਾਉਣ ਲਈ ਨਿੱਜੀ ਮਿਸਾਲ ਵਰਤੀ ਜਾ ਸਕਦੀ ਹੈ। ਆਮ ਤੌਰ ਤੇ ਜਿਨ੍ਹਾਂ ਨੂੰ ਕੰਮ 'ਪੂਰਾ' ਕਰਨ ਲਈ ਕਿਹਾ ਜਾਂਦਾ ਹੈ ਉਨ੍ਹਾਂ ਵਿਚ ਉਹ ਕੰਮ ਪੂਰਾ ਕਰਨ ਦੀ ਇੱਛਾ ਨਹੀਂ ਹੁੰਦੀ ਜਿਨ੍ਹੀਂ ਉਸ ਕੰਮ ਨੂੰ ਸ਼ੁਰੂ ਕਰਨ ਵਾਲੇ ਵਿਚ ਸੀ।<sup>46</sup> ਕੁਪਰਸ ਉਹ ਟਪੂ ਸੀ ਜਿਥੋਂ ਪੌਲਸ ਅਤੇ ਬਰਨਬਾਸ ਨੇ ਪਹਿਲੀ ਮਿਸ਼ਨਰੀ ਯਾਤਰਾ ਸ਼ੁਰੂ ਕੀਤੀ ਸੀ। ਸਾਫ਼ ਹੈ ਕਿ ਮਨਸੋਨ ਇਕ ਯੂਨਾਨੀ ਭਾਸ਼ਾ ਬੋਲਣ ਵਾਲਾ ਇਕ ਯਹੁਦੀ ਸੀ ਜੋ ਕਿਸੇ ਫਲਸਤੀਨੀ ਯਹੁਦੀ ਦੇ ਮੁਕਾਬਲੇ ਪੌਲਸ ਅਤੇ ਪਰਾਈਆਂ ਕੌਮਾਂ ਨੂੰ ਅਪਣੇ ਘਰ ਵਿਚ ਸੱਤ ਸਕਦਾ ਸੀ।<sup>47</sup> ਸਿਰਫ ਇੱਥੇ ਹੀ ਸਾਨੂੰ ਮਨਸੋਨ ਬਾਰੇ ਪੜ੍ਹਨ ਨੂੰ ਮਿਲਦਾ ਹੈ। ਲੂਕਾ ਨੇ ਸ਼ਾਇਦ ਇਹ ਸੰਕੇਤ ਦੇਣ ਲਈ ਕਿ ਉਹ ਯਗੁਸ਼ਲਮ ਸ਼ਹਿਰ ਵਿਚ ਕਿਸੇ ਘਰ ਦੀ ਕਲੀਸੀਆ ਦੇ ਸ਼ੁਰੂਆਤੀ ਮੈਂਬਰਾਂ ਵਿੱਚੋਂ ਇਕ ਸੀ, 'ਪੂਰਾਣੇ ਚੇਲੇ' ਦਾ ਜ਼ਿਕਰ ਕੀਤਾ। ਸ਼ਾਇਦ ਲੂਕਾ ਨੇ ਉਹਦਾ ਜ਼ਿਕਰ ਇਸ ਲਈ ਕੀਤਾ ਕਿ ਉਹ ਲੂਕਾ ਦੇ ਦੋਹਰੇ ਇਤਿਹਾਸ ਦਾ ਇਕ ਵਸੀਲਾ ਸੀ (ਲੂਕਾ 1: 3), ਇਹ

ਬਗੈਰ ਕਿਸੇ ਅਹਿਮੀਅਤ ਦੇ ਸਿਰਫ਼ ਵੇਰਵਾ ਦੇਣ ਲਈ ਹੋ ਸਕਦਾ ਹੈ।<sup>48</sup> ਹੋ ਸਕਦਾ ਹੈ ਕਿ ਇਹਦੇ ਲਈ ਇੰਤਜ਼ਾਮ ਕੈਸਰੀਆ ਵਿਚ ਪੌਲਸ ਅਤੇ ਹੋਰਨਾਂ ਦੇ ‘ਕਈ ਦਿਨ’ ਠਹਿਰਨ ਵੇਲੇ ਕਰ ਲਏ ਗਏ ਹੋਣ (ਆਇਤ 10)। ਆਇਤ 16 ਵਿਚ ਕੁਝ ਮੁਸਕਲਾਂ ਆਉਂਦੀਆਂ ਹਨ। ਕੁਝ ਪੁਰਾਤਨ ਲਿਖਤਾਂ ਵਿਚ ਸੰਕੇਤ ਮਿਲਦਾ ਹੈ ਕਿ ਮਨਾਸੋਨ ਯਹੂਸਲਾਮ ਤੋਂ ਕੈਸਰੀਆ ਵਿਚ ਆਇਆ ਅਤੇ ਫਿਰ ਉਨ੍ਹਾਂ ਨਾਲ ਯਹੂਸਲਾਮ ਵਾਪਸ ਚਲਿਆ ਗਿਆ (ਵੇਖੋ KJV)। ਕਈ ਪੁਰਾਤਨ ਲਿਖਤਾਂ ਵਿੱਚੋਂ ਸੁਝਾ ਮਿਲਦਾ ਹੈ ਕਿ ਇਹ ਮੁਸਾਫਰ ਯਹੂਸਲਾਮ ਦੇ ਰਾਹ ਵਿਚ ਮਨਾਸੋਨ ਨਾਲ ਰਾਤ ਭਰ ਲਈ ਰੁਕ ਗਏ। ਇਨ੍ਹਾਂ ਫਰਕਾਂ ਨਾਲ ਕਹਾਣੀ ਦਾ ਸੰਦੇਸ਼ ਮੁੱਕ ਨਹੀਂ ਜਾਂਦਾ।<sup>49</sup> ਅਜਿਹੇ ਪਰਬਾਂ ਉੱਤੇ ਪਰਾਈਆਂ ਕੌਮਾਂ ਦਾ ਆਉਣਾ ਕੋਈ ਨਵੀਂ ਗੱਲ ਨਹੀਂ ਸੀ (ਯੂਹੇਨਾ 12:20)। ਹੈਕਲ ਦੇ ਬਾਹਰ ਦੇ ਵਿਸ਼ਾਲ ਅਹਾਤੇ ਨੂੰ ‘ਪਰਾਈਆਂ ਕੌਮਾਂ ਦਾ ਵਿਹੜਾ’ ਕਿਹਾ ਜਾਂਦਾ ਸੀ। ਫਿਰ ਵੀ ਜਦ ਤਕ ਕੋਈ ਗੈਰ ਕੈਮ ‘ਖੁਦਾ ਦਾ ਖੇਡ ਮੰਨਣ ਵਾਲਾ’ ਅਤੇ ਯਹੂਦੀ ਧਰਮ ਨੂੰ ਕਬੂਲ ਕਰਨ ਨੂੰ ਤਿਆਰ ਨਾ ਹੋਵੇ ਤਦ ਤਕ ਯਹੂਸਲਾਮ ਵਿਚ ਉਸ ਉੱਤੇ ਸੱਕ ਕੀਤਾ ਜਾਂਦਾ ਸੀ।<sup>50</sup> ਬਾਅਦ ਵਿਚ ਪੌਲਸ ਦੇ ਭਣੇਵੇਂ ਦਾ ਜਿਕਰ ਹੈ (23:16) ਇਸ ਲਈ ਕਈ ਲੋਕ ਅੰਦਰਾਤਾ ਲਾਉਂਦੇ ਹਨ ਕਿ ਯਹੂਸਲਾਮ ਵਿਚ ਪੌਲਸ ਦੀ ਭੈਣ ਦਾ ਆਪਣਾ ਘਰ ਸੀ ਅਤੇ ਪੌਲਸ ਉਹਦੇ ਨਾਲ ਰਿਹਾ ਹੋਵੇਗਾ। ਇਨ੍ਹਾਂ ਦੋਹਾਂ ਵਿੱਚੋਂ ਕਿਹੜੀ ਗੱਲ ਸੀ ਹੈ, ਸਾਨੂੰ ਨਹੀਂ ਪਤਾ।

<sup>51</sup> ਲੂਕਾ 9:53; 13:33; 18:31; 19:11, 28 ਵੀ ਵੇਖੋ।

## ”ਲੇਖਕ ਵੱਲੋਂ ਨੋਟ“

ਹਾਲ ਹੀ ’ਚ ਮੈਂ ਇਕ ਅਮੀਰ ਪਰਿਵਾਰ ਦੇ ਬੇਟੇ ਬਿੱਲ ਬੋਰਡਨ ਬਾਰੇ ਪੜ੍ਹਿਆ। ਮਿਸਨਰੀ ਬਣ ਕੇ ਚੀਨ ਜਾਣ ਦੇ ਉਹਦੇ ਫੈਸਲੇ ਤੇ ਉਹਦੇ ਦੋਸਤਾਂ ਨੂੰ ਲੱਗਾ ਕਿ ਉਹ ਪਾਗਲ ਹੋ ਗਿਆ ਹੈ। ਰਾਹ 'ਚ ਹੀ ਕਿਸੇ ਬੀਮਾਰੀ ਦੀ ਚਪੇਟ 'ਚ ਆ ਕੇ ਉਹਦੀ ਮੌਤ ਹੋ ਜਾਣ ਤੇ ਉਨ੍ਹਾਂ ਨੂੰ ਲੱਗਾ ਕਿ ਉਹਨੇ ਆਪਣੀ ਜਾਨ ਅਜਾਈ ਦਿੱਤੀ। ਪਰ ਉਹਦੇ ਸਿਰੂਲੇ ਉਨ੍ਹਾਂ ਨੂੰ ਇਹ ਲਿਖਿਆ ਮਿਲਿਆ: ‘ਕੋਈ ਸੰਕੋਚ ਨਹੀਂ, ਕੋਈ ਪਿੱਛੇ ਮੁੜਨਾ ਨਹੀਂ, ਕੋਈ ਗਿਲਾ ਨਹੀਂ।’

ਪੌਲਸ ਨੂੰ ਇਸ ਜਜਬਾਤ ਦੀ ਸਮਝ ਹੋਵੇਗੀ। ਇਸ ਕਿਤਾਬ ਵਿਚ ਅਸੀਂ ਰਸੂਲ ਨੂੰ ਕੈਦ ਹੋਣ, ਬਦਸ਼ਾਹੀ ਸਹਿਦੇ ਅਤੇ ਉਸ ਕੰਮ ਤੋਂ ਸੱਖਣਾ ਵੇਖਾਂਗੇ ਜਿਸਨੂੰ ਉਹ ਪਿਆਰ ਕਰਦਾ ਸੀ; ਪਰ ਉਹਨੇ ਹਿੰਮਤ ਨਹੀਂ ਹਾਰੀ। ਹਰ ਹਾਲਾਤ 'ਚ ਉਹ ਆਪਣੇ ਪ੍ਰਭੂ ਲਈ ਸਮਰਪਿਤ ਰਿਹਾ।

ਰਸੂਲਾਂ ਦੇ ਕੰਮ ਕਿਤਾਬ ਦਾ ਆਖਰੀ ਭਾਗ ਵਿਚ ਜਿਹਦਾ ਅਧਿਐਨ ਅਸੀਂ ਇਸ ਅਤੇ ਅਗਲੀ ਕਿਤਾਬ 'ਚ ਕਰਾਂਗੇ (21-28) ਬਹੁਤ ਅਣਗੋਲਿਆ ਰਿਹਾ ਹੈ। ਇਨ੍ਹਾਂ ਅਧਿਆਵਾਂ ਤੇ ਬਹੁਤ ਘੱਟ ਸਰਮਨ ਦਿੱਤੇ ਗਏ ਹਨ। ਰਸੂਲਾਂ ਦੇ ਕੰਮ ਤੇ ਮਸੀਹੀ ਯੂਨੀਵਰਸਿਟੀ ਦੀ ਲੈਕਚਰਸਿਪ 'ਚ, ਵਿਅਖਿਆ ਤਮਕ ਲੈਕਚਰ ਅਧਿਆਇ 23 ਤਕ ਨਹੀਂ ਚੱਲੇ। ਪਰ ਮੇਰਾ ਸੁਝਾ ਹੈ ਕਿ ਕਈ ਤਰ੍ਹਾਂ ਨਾਲ ਰਸੂਲਾਂ ਦੇ ਕੰਮ ਕਿਤਾਬ ਦਾ ਇਹ ਭਾਗ ਬਹੁਤ ਮਹੱਤਵਪੂਰਣ ਹੈ। ਇਸ ਤੋਂ ਪਹਿਲਾਂ ਪੌਲਸ ਅਤੇ ਹੋਰ ਜੋਸ਼ ਅਤੇ ਜਨੂਨ ਨਾਲ ਭਰੇ ਹੋ ਸਕਦੇ ਹਨ। ਇਕ ਮਸੀਹੀ ਤੀ ਅਸਲ ਅਜ਼ਮਾਇਸ਼ ਉਦੋਂ ਹੁੰਦੀ ਹੈ ਜਦੋਂ ਜੋਸ਼ ਮੁਰਝਾ ਜਾਂਦਾ ਹੈ ਅਤੇ ਰਫ਼ਤਾਰ ਹੌਲੀ ਹੋ ਜਾਂਦੀ ਹੈ। ਇਸ ਸਥਿਤੀ ਵਿਚ ਪੌਲਸ ‘ਆਦਮੀ ਜਿਹਨੇ ਹਿੰਮਤ ਨਹੀਂ ਹਾਰੀ’ ਵਾਂਗ ਡਾਇਆ ਰਹਿੰਦਾ ਹੈ। ‘ਕੋਈ ਸੰਕੋਚ ਨਹੀਂ, ਕੋਈ ਪਿੱਛੇ ਮੁੜਨਾ ਨਹੀਂ, ਕੋਈ ਗਿਲਾ ਨਹੀਂ।’

ਇਨ੍ਹਾਂ ਆਖਰੀ ਪਾਠਾਂ ਤੋਂ ਜੋ ਸਬਕ ਸਾਨੂੰ ਸਿੱਖਣ ਦੀ ਲੋੜ ਹੈ ਉਹ ਹੈ ਪ੍ਰਭੂ ਦੇ ‘ਵਫ਼ਾਦਾਰ ਰਹੋ’ ਭਾਵੇਂ ਕੁਝ ਵੀ ਹੋ ਜਾਵੇ (ਪ੍ਰਕਾਸ਼ ਦੀ ਪੇਖੀ 2:10)।

ਡੇਵਿਡ ਰੋਪਰ, ਟਰੱਚ ਫਾਰ ਟੁਡੇ ਸਹਾਇਕ ਸੰਪਾਦਕ